

ਪੈਰੋਲ ਜਾਣਕਾਰੀ ਗਾਈਡ



SPLC
Southern Poverty
Law Center

ਹਿਰਾਸਤ ਵਿਚਲੇ ਵਿਅਕਤੀਆਂ ਅਤੇ ਉਨ੍ਹਾਂ ਦੇ ਸਹਾਇਤਾ ਨੈਟਵਰਕ ਲਈ ਪੈਰੋਲ ਮੁਕੱਦਮੇ ਬਾਰੇ ਅਕਸਰ ਪੁੱਛੇ ਜਾਂਦੇ ਸਵਾਲ

30 ਮਈ, 2019 ਨੂੰ, ਦਿ ਸਦਰਨ ਪਾਵਰਟੀ ਲਾਓ ਸੈਂਟਰ (SPLC) ਅਤੇ ਦਿ ਅਮੈਰੀਕਨ ਸਿਵਲ ਲਿਬਰਟੀਜ਼ ਯੂਨੀਅਨ (ACLU) ਨੇ ਸੰਯੁਕਤ ਰਾਜ ਦੇ ਜ਼ਿਲ੍ਹਾ ਕੋਸ ਵਿੱਚ ਹੋਮਲੈਂਡ ਸਿਕਿਓਰਿਟੀ ਵਿਭਾਗ (DHS) ਵਿਰੁੱਧ ਮੁਕੱਦਮਾ ਦਾਇਰ ਕੀਤਾ। ਮੁਕੱਦਮੇ ਵਿਚ ਦੋਸ਼ ਲਾਇਆ ਗਿਆ ਹੈ ਕਿ ਦਿ ਨਿਊ ਓਰਲੀਨਜ਼ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ICE) ਫੀਲਡ ਦਫਤਰ ਯੋਗ ਪਨਾਹ ਮੰਗਣ ਵਾਲਿਆਂ ਨੂੰ ਪੈਰੋਲ ਦੇ ਲਈ ਉਚਿਤ ਵਿਚਾਰ ਤੋਂ ਇਨਕਾਰ ਕਰ ਰਿਹਾ ਹੈ, ਜੋ ਇਕ ਕਿਸਮ ਦੀ ਆਜ਼ਾਦੀ ਹੈ। 5 ਸਤੰਬਰ, 2019, ਨੂੰ ਜੱਜ James E. Boasberg ਨੇ Heredia Mons, et al. v. McAleenan et al (DHS) ਕੇਸ ਵਿੱਚ ਕਲਾਸ ਸਰਟੀਫਿਕੇਸ਼ਨ ਐਂਡ ਪ੍ਰਿਲਿਮਿਨਰੀ ਇਨਜੰਕਸ਼ਨ ਦਾ ਪ੍ਰਸਤਾਵ ਦੇ ਦਿੱਤਾ। ਬਹੁਤ ਸਾਰੇ ਲੋਕਾਂ ਦੇ ਇਸ ਬਾਰੇ ਸਵਾਲ ਹਨ ਕਿ ਇਸ ਫੈਸਲੇ ਦਾ ਕੀ ਅਰਥ ਹੈ ਅਤੇ ਇਹ ਦਿ ਨਿਊ ਓਰਲੀਨਜ਼ ICE ਫੀਲਡ ਦਫਤਰ ਦੁਆਰਾ ਹਿਰਾਸਤ ਵਿਚਲੇ ਵਿਅਕਤੀਆਂ ਦੇ ਕੇਸਾਂ ਨੂੰ ਕਿਵੇਂ ਪ੍ਰਭਾਵਤ ਕਰ ਸਕਦਾ ਹੈ।

1. 5 ਸਤੰਬਰ, 2019 ਨੂੰ ਜੱਜ ਦੇ ਫੈਸਲੇ ਦਾ ਕੀ ਅਰਥ ਹੈ?

ਪ੍ਰਿਲਿਮਿਨਰੀ ਇਨਜੰਕਸ਼ਨ। ਇਨਜੰਕਸ਼ਨ, ਜੱਜ ਦਾ ਹੁਕਮ ਹੁੰਦਾ ਹੈ ਜੋ ਕਿਸੇ ਧਿਰ ਨੂੰ ਕਿਸੇ ਕੇਸ ਵਿੱਚ ਕੁਝ ਕਾਰਵਾਈਆਂ ਕਰਨ ਲਈ ਮਜਬੂਰ ਕਰਦਾ ਹੈ ਜਾਂ ਕੁਝ ਖ਼ਾਸ ਕਾਰਵਾਈਆਂ ਕਰਨ ਤੋਂ ਗੁਰੇਜ਼ ਕਰਦਾ ਹੈ। ਇਸ ਕੇਸ ਵਿੱਚ, ਫੈਡਰਲ ਜੱਜ ਨੇ ਦਿ ਨਿਊ ਓਰਲੀਨਜ਼ ICE ਫੀਲਡ ਦਫਤਰ ਨੂੰ ਕਲਾਸ ਮੈਂਬਰਾਂ ਦੀਆਂ ਪੈਰੋਲ ਬੇਨਤੀਆਂ ਬਾਰੇ ਫੈਸਲੇ ਲੈਣ ਸਮੇਂ ਕੁਝ ਪ੍ਰਕਿਰਿਆਵਾਂ ਦਾ ਪਾਲਣ ਕਰਨ ਦਾ ਆਦੇਸ਼ ਦਿੱਤਾ। ਪਹਿਲਾ, ਉਨ੍ਹਾਂ ਨੂੰ ਲਾਜ਼ਮੀ ਤੌਰ 'ਤੇ ਲੋਕਾਂ ਨੂੰ ਉਸ ਭਾਸ਼ਾ ਵਿਚ ਪੈਰੋਲ ਲੈਣ ਦੇ ਉਨ੍ਹਾਂ ਦੇ ਅਧਿਕਾਰ ਬਾਰੇ ਨੋਟਿਸ ਦੇਣਾ ਚਾਹੀਦਾ ਹੈ ਜਿਸ ਨੂੰ ਉਹ ਸਮਝਦੇ ਹਨ। ਦੂਜਾ, ਉਹਨਾਂ ਨੂੰ ਪੈਰੋਲ ਬੇਨਤੀਆਂ ਦੇ ਸਮਰਥਨ ਵਿੱਚ ਲੋਕਾਂ ਨੂੰ ਸਬੂਤ ਜਮ੍ਹਾਂ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ। ਤੀਜਾ, ਉਹਨਾਂ ਨੂੰ ਤਿੰਨ ਪ੍ਰਮੁੱਖ ਤੱਥਾਂ ਦੇ ਸਬੂਤ ਦੇ ਆਧਾਰ 'ਤੇ ਪੈਰੋਲ ਦੇਣ ਜਾਂ ਨਾ ਦੇਣ ਦਾ ਵਿਚਾਰ ਕਰਨਾ ਚਾਹੀਦਾ ਹੈ। ਇਹ ਤੱਥ ਹਨ:

- a. *ਪਛਾਣ।* ਕੀ ਵਿਅਕਤੀ ਨੇ ICE ਦੀ ਸੰਤੁਸ਼ਟੀ ਲਈ ਇਹ ਦਿਖਾਇਆ ਹੈ ਕਿ ਉਹ ਉਹੀ ਹਨ ਜੋ ਉਹ ਕਹਿ ਰਹੇ ਹਨ?
- b. *ਫਲਾਈਟ ਰਿਸਕ।* ਕੀ ਵਿਅਕਤੀ ਨੇ ਦਿਖਾਇਆ ਹੈ ਕਿ ਜੇਕਰ ਰਿਹਾਅ ਕੀਤਾ ਜਾਂਦਾ ਹੈ, ਤਾਂ ਉਹ ਆਪਣੇ ਇਮੀਗ੍ਰੇਸ਼ਨ ਕੇਸ ਦੀਆਂ ਸਾਰੀਆਂ ਅਦਾਲਤੀ ਸੁਣਵਾਈਆਂ ਵਿੱਚ ਸ਼ਾਮਲ ਹੋਣ ਦੇ ਆਪਣੇ ਫ਼ਰਜ਼ ਦੀ ਪਾਲਣਾ ਕਰਨਗੇ?
- c. *ਸਮਾਜ ਲਈ ਖਤਰਾ।* ਕੀ ਵਿਅਕਤੀ ਨੇ ਦਿਖਾਇਆ ਹੈ ਕਿ ਉਹ ਸਮਾਜ ਲਈ ਕੋਈ ਖਤਰਾ ਪੈਦਾ ਨਹੀਂ ਕਰਨਗੇ ?

ਕਲਾਸ ਸਰਟੀਫਿਕੇਸ਼ਨ। ਜਦੋਂ ਜੱਜ ਕਿਸੇ ਕਲਾਸ ਨੂੰ ਪ੍ਰਮਾਣਿਤ ਕਰਦਾ ਹੈ, ਤਾਂ ਇਸਦਾ ਅਰਥ ਹੈ ਕਿ ਕੇਸ ਵਿਚ ਉਸਦੇ ਫੈਸਲੇ ਨਾ ਸਿਰਫ ਮੁਕੱਦਮੇ ਵਿਚ ਨਾਮਜ਼ਦ ਮੁਦਈਆਂ 'ਤੇ ਲਾਗੂ ਹੁੰਦੇ ਹਨ, ਬਲਕਿ ਸਾਰੇ ਕਲਾਸ ਮੈਂਬਰਾਂ 'ਤੇ ਵੀ ਲਾਗੂ ਹੁੰਦੇ ਹਨ। ਇਹ ਸਾਧਨ ਮੁਦਈਆਂ ਦੁਆਰਾ ਸਹਿਣ ਕੀਤੇ ਗਏ ਇੱਕੋ ਜਿਹੇ ਨੁਕਸਾਨਾਂ ਦੇ ਆਧਾਰ 'ਤੇ ਬਹੁਤ ਸਾਰੇ ਲੋਕਾਂ ਨੂੰ ਲਾਭ ਪਹੁੰਚਾਉਂਦਾ ਹੈ। ਇੱਥੇ, ਜੱਜ ਨੇ ਪ੍ਰਾਥਮਿਕ ਆਦੇਸ਼ ਨੂੰ ਲਾਗੂ ਕਰਨ ਦੇ ਉਦੇਸ਼ ਲਈ ਇੱਕ ਕਲਾਸ ਨੂੰ ਆਰਜ਼ੀ ਤੌਰ 'ਤੇ ਪ੍ਰਮਾਣਿਤ ਕੀਤਾ, ਮਤਲਬ ਕਿ ਸਾਰੇ ਕਲਾਸ ਮੈਂਬਰ ਉਪਰੋਕਤ ਨਿਯਮਾਂ ਦੀ ਪਾਲਣਾ ਕਰਦਿਆਂ ਪੈਰੋਲ ਨਿਰਧਾਰਣ ਦੇ ਯੋਗ ਹਨ। ਜੱਜ ਨੇ SPLC ਅਤੇ ਲੂਸੀਆਨਾ ਦੇ ACLU ਨੂੰ ਇਸ ਮੁਕੱਦਮੇ ਦੇ ਉਦੇਸ਼ਾਂ ਲਈ ਸਾਰੇ ਕਲਾਸ ਮੈਂਬਰਾਂ ਦੀ ਨੁਮਾਇੰਦਗੀ ਕਰਨ ਦੀ ਆਗਿਆ ਦਿੱਤੀ। **ਇਸਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਹਰੇਕ ਕਲਾਸ ਮੈਂਬਰ ਨੂੰ ਉਹਨਾਂ ਦੀ ਵਿਅਕਤੀਗਤ ਪੈਰੋਲ ਅਰਜ਼ੀ ਵਿੱਚ ਦਰਸਾਉਂਦੇ ਹਾਂ; ਅਸੀਂ ਅਜਿਹਾ ਨਹੀਂ ਕਰਦੇ।**

2. ਕਲਾਸ ਦਾ ਹਿੱਸਾ ਕੌਣ ਹੈ? ਇਸ ਮੁਕੱਦਮੇ ਦੇ ਅਧੀਨ ਸੰਭਾਵਿਤ ਰਾਹਤ ਲਈ ਕੌਣ ਯੋਗ ਹੈ?

ਕਲਾਸ ਉਹਨਾਂ ਵਿਅਕਤੀਆਂ ਤੋਂ ਬਣਦੀ ਹੈ ਜੋ ਹੇਠ ਲਿਖੀਆਂ ਜਰੂਰਤਾਂ ਨੂੰ ਪੂਰਾ ਕਰਦੇ ਹਨ:

- a. ਇਸ ਵੇਲੇ ਦਿ ਨਿਊ ਓਰਲੀਨਜ਼ ICE ਫੀਲਡ ਦਫਤਰ ਦੀ ਹਿਰਾਸਤ ਵਿੱਚ ਹੈ, ਮਤਲਬ ਕਿ ਉਹ ਲੂਸੀਆਨਾ, ਮਿਸੀਸਿਪੀ, ਅਲਾਬਾਮਾ, ਅਰਕਾਂਸਾਸ ਜਾਂ ਟੇਨੇਸੀ ਵਿੱਚ ICE ਦੁਆਰਾ ਰਿਹਾਅ ਕੀਤੇ ਗਏ ਹਨ।
- b. ਉਹਨਾਂ ਨੂੰ ਆਪਣੇ ਆਪ ਨੂੰ ਸੰਯੁਕਤ ਰਾਜ ਦੀ ਸਰਹੱਦ 'ਤੇ ਐਂਟਰੀ ਪੋਰਟ 'ਤੇ ਪੇਸ਼ ਕਰਨ ਅਤੇ ਪਨਾਹ ਮੰਗਣ ਤੋਂ ਤੁਰੰਤ ਬਾਅਦ ਹਿਰਾਸਤ ਵਿੱਚ ਲੈ ਲਿਆ ਗਿਆ।
- c. ਭਰੋਸੇਯੋਗ ਫੀਅਰ ਇੰਟਰਵਿਊ ਪਾਸ ਕੀਤੀ ਹੈ ਅਤੇ
- d. ਰਿਹਾਈ ਦਾ ਅੰਤਿਮ ਆਰਡਰ ਨਹੀਂ ਹੈ

3. ਹਿਰਾਸਤ ਵਿੱਚ ਲਏ ਗਏ ਉਹਨਾਂ ਵਿਅਕਤੀਆਂ ਦਾ ਕੀ ਹੋਵੇਗਾ ਜਿਨ੍ਹਾਂ ਦੀ ਅਪੀਲ ਬੋਰਡ ਆਫ ਇਮੀਗ੍ਰੇਸ਼ਨ ਅਪੀਲਜ਼ (BIA) ਦੁਆਰਾ ਖਾਰਜ ਕਰ ਦਿੱਤੀ ਗਈ ਸੀ; ਕੀ ਇਹ ਮੁਕੱਦਮਾ ਉਨ੍ਹਾਂ ਦੀ ਮਦਦ ਕਰਦਾ ਹੈ?

ਬਦਕਿਸਮਤੀ ਨਾਲ, ਉਹ ਵਿਅਕਤੀ ਜਿਨ੍ਹਾਂ ਦੀਆਂ ਅਪੀਲਾਂ ਨੂੰ BIA ਦੁਆਰਾ ਨਾਮਨਜ਼ੂਰ ਕਰ ਦਿੱਤਾ ਗਿਆ ਸੀ, ਨੂੰ ਬਹੁਤ ਸੀਮਿਤ ਅਪਵਾਦਾਂ ਦੇ ਅਧੀਨ ਕਲਾਸ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਹੈ। ਇਸ ਲਈ, ਜੱਜ ਦੇ ਆਦੇਸ਼ ਉਨ੍ਹਾਂ 'ਤੇ ਲਾਗੂ ਨਹੀਂ ਹੁੰਦੇ ਹਨ। ਜੇ ਕੋਈ ਵਿਅਕਤੀ ਆਪਣੀ ਸ਼ਰਣ ਤੋਂ ਇਨਕਾਰ ਦੀ ਅਪੀਲ BIA ਕੋਲ ਕਰਨਾ ਚਾਹੁੰਦਾ ਹੈ, ਤਾਂ BIA ਅਪੀਲ ਨੂੰ ਬਰਕਰਾਰ ਰੱਖ ਸਕਦਾ ਹੈ, ਇਸਨੂੰ ਇਮੀਗ੍ਰੇਸ਼ਨ ਜੱਜ ਕੋਲ ਵਾਪਸ ਭੇਜ ਸਕਦਾ ਹੈ, ਜਾਂ ਅਪੀਲ ਨੂੰ ਅਸਵੀਕਾਰ ਕਰ ਸਕਦਾ ਹੈ।

ਜੇ BIA ਅਪੀਲ ਨੂੰ ਬਰਕਰਾਰ ਰੱਖਦਾ ਹੈ, ਤਾਂ ਉਹ ਪੈਰੋਲ ਲਈ ਓਨੇ ਸਮੇਂ ਤੱਕ ਯੋਗ ਰਹਿੰਦੇ ਹਨ ਜਦੋਂ ਤੱਕ ਉਹ ਹਿਰਾਸਤ ਵਿੱਚ ਰਹਿੰਦੇ ਹਨ।

ਜੇਕਰ BIA ਅਪੀਲ ਨੂੰ ਅਸਵੀਕਾਰ ਕਰਦਾ ਹੈ, ਤਾਂ ਉਸ ਵਿਅਕਤੀ ਨੂੰ ਅੰਤਿਮ ਰਿਹਾਈ ਦਾ ਆਦੇਸ਼ ਮਿਲਦਾ ਹੈ ਅਤੇ ਉਸਨੂੰ ਸੰਯੁਕਤ ਰਾਜ ਤੋਂ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ।

ਹਾਲਾਂਕਿ, ਜੇਕਰ ਕਿਸੇ ਵਿਅਕਤੀ ਦੀ ਸ਼ਰਣ ਦਾ ਫੈਸਲਾ ਅਜੇ ਵੀ BIA ਕੋਲ ਅਪੀਲ ਦੀ ਪ੍ਰਕਿਰਿਆ ਵਿੱਚ ਹੈ ਅਤੇ ਅਜੇ ਤੱਕ BIA ਵੱਲੋਂ ਕੋਈ ਜਵਾਬ ਨਹੀਂ ਮਿਲਿਆ ਹੈ, ਤਾਂ ਉਨ੍ਹਾਂ ਨੂੰ ਕੱਢਣ ਦਾ ਆਦੇਸ਼ ਅੰਤਿਮ ਨਹੀਂ ਹੈ ਅਤੇ ਉਹ ਪੈਰੋਲ ਲਈ ਅਰਜ਼ੀ ਦੇ ਸਕਦੇ ਹਨ। ਕਿਰਪਾ ਕਰਕੇ ਯਾਦ ਰੱਖੋ ਕਿ ICE ਫਲਾਈਟ ਰਿਸਕ ਦੇ ਜੋਖਮ ਨੂੰ ਵਧਾਉਣ ਲਈ ਕਿਸੇ ਇਮੀਗ੍ਰੇਸ਼ਨ ਜੱਜ ਦੇ ਸ਼ੁਰੂਆਤੀ ਇਨਕਾਰ 'ਤੇ ਵਿਚਾਰ ਕਰ ਸਕਦਾ ਹੈ।

4. BIA ਦੁਆਰਾ ਅਪੀਲ ਤੋਂ ਇਨਕਾਰ ਕਰਨ ਤੋਂ ਬਾਅਦ ਅਸੀਂ ਆਪਣੇ ਰਿਸ਼ਤੇਦਾਰ ਦੇ ਦੇਸ਼ ਨਿਕਾਲੇ ਨੂੰ ਕਿਵੇਂ ਰੋਕ ਸਕਦੇ ਹਾਂ?

ਤੁਸੀਂ BIA ਦੇ ਫੈਸਲੇ ਦੀ ਅਪੀਲ ਸਮੀਖਿਆ ਲਈ ਪਟੀਸ਼ਨ ਦੇ ਜ਼ਰੀਏ ਸੰਯੁਕਤ ਰਾਜ ਦੀ ਸਰਕਟ ਕੋਰਟ ਅਪੀਲ ਕੋਲ ਕਰ ਸਕਦੇ ਹੋ ਅਤੇ ਸਰਕਟ ਕੋਰਟ ਨੂੰ ਦੇਸ਼ ਨਿਕਾਲਾ ਰੋਕੇ ਜਾਣ ਦੀ ਮੰਗ ਕਰ ਸਕਦੇ ਹੋ। ਕੁਝ ਸਰਕਟਾਂ ਵਿੱਚ, ਦੇਸ਼ ਨਿਕਾਲੇ ਦੀ ਅਸਥਾਈ ਰੋਕ ਆਪਣੇ ਆਪ ਹੁੰਦੀ ਹੈ; ਇਸ ਲਈ ਅਦਾਲਤ ਨੂੰ ਹੋਰ ਦਲੀਲ ਦੀ ਲੋੜ ਹੋ ਸਕਦੀ ਹੈ ਕਿ ਇਹ ਸਟੇਅ ਕਿਉਂ ਜਾਰੀ ਰੱਖਣਾ ਚਾਹੀਦਾ ਹੈ। ਕਿਰਪਾ ਕਰਕੇ ਜਾਣੂ ਰਹੋ ਕਿ ਜਿੱਤਣਾ ਮੁਸ਼ਕਿਲ ਹੁੰਦਾ ਹੈ। ਜੇਕਰ ਸਰਕਟ ਕੋਰਟ ਸਟੇਅ ਤੋਂ ਇਨਕਾਰ ਕਰਦਾ ਹੈ, ਅਤੇ ਤੁਹਾਡੇ ਅਜ਼ੀਜ਼ ਨੂੰ ਦੇਸ਼ ਨਿਕਾਲਾ ਦਿੱਤਾ ਜਾਂਦਾ ਹੈ, ਤਾਂ ਉਨ੍ਹਾਂ ਦੀ ਅਪੀਲ ਦੇਸ਼ ਨਿਕਾਲੇ ਤੋਂ ਬਾਅਦ ਵੀ ਅਧੂਰੀ ਰਹਿ ਸਕਦੀ ਹੈ।

ਤੁਸੀਂ ਫਾਰਮ I-246 ਦੀ ਵਰਤੋਂ ਕਰਕੇ ICE ਤੋਂ ਦੇਸ਼ ਨਿਕਾਲੇ 'ਤੇ ਰੋਕ ਦੀ ਮੰਗ ਕਰ ਸਕਦੇ ਹੋ। ਤੁਹਾਨੂੰ ਆਪਣਾ ਪਾਸਪੋਰਟ ਜਾਂ ਹੋਰ ਯਾਤਰਾ ਦਸਤਾਵੇਜ਼ ਪੇਸ਼ ਕਰਨ ਦੀ ਲੋੜ ਹੋ ਸਕਦੀ ਹੈ।

ਜੇਕਰ ਤੁਹਾਨੂੰ ਲੱਗਦਾ ਹੈ ਕਿ BIA ਨੇ ਕਾਨੂੰਨ ਨੂੰ ਗਲਤ ਇਸਤੇਮਾਲ ਕੀਤਾ ਹੈ, ਤਾਂ ਤੁਸੀਂ BIA ਦੇ ਫੈਸਲੇ ਦੇ 30 ਦਿਨਾਂ ਦੇ ਅੰਦਰ ਫੈਸਲੇ 'ਤੇ ਮੁੜ ਵਿਚਾਰ ਕਰਨ ਲਈ ਕਹਿ ਸਕਦੇ ਹੋ। ਇਸ ਨਾਲ ਦੇਸ਼ ਨਿਕਾਲੇ 'ਤੇ ਆਪਣੇ-ਆਪ ਸਟੇਅ ਨਹੀਂ ਹੋਵੇਗਾ। ਤੁਸੀਂ BIA ਕੋਲ ਸਟੇਅ ਮੋਸ਼ਨ ਦਾਇਰ ਕਰ ਸਕਦੇ ਹੋ।

ਤੁਸੀਂ BIA ਜਾਂ ਇਮੀਗ੍ਰੇਸ਼ਨ ਕੋਰਟ ਨੂੰ BIA ਦੇ ਫ਼ੈਸਲੇ ਤੋਂ 90 ਦਿਨਾਂ ਦੇ ਅੰਦਰ ਕੇਸ ਦੁਬਾਰਾ ਖੋਲ੍ਹਣ ਲਈ ਕਹਿ ਸਕਦੇ ਹੋ। ਹਰੇਕ ਕੇਸ ਨੂੰ ਦੁਬਾਰਾ ਨਹੀਂ ਖੋਲ੍ਹਿਆ ਜਾ ਸਕਦਾ; ਆਮ ਤੌਰ 'ਤੇ, ਕੋਈ ਕੇਸ ਦੁਬਾਰਾ ਖੋਲ੍ਹਣ ਦੇ ਯੋਗ ਹੋ ਸਕਦਾ ਹੈ ਜੇਕਰ (a) ਦੇਸ਼ ਦੇ ਹਾਲਾਤਾਂ ਵਿੱਚ ਅਜਿਹੀ ਤਬਦੀਲੀ ਆਈ ਹੈ ਕਿ ਜਵਾਬਦਾਤਾ ਹੁਣ ਪਨਾਹ ਲਈ ਯੋਗ ਹੈ, (b) ਜਵਾਬਦਾਤਾ ਨੂੰ ਵਕੀਲ ਦੀ ਅਪ੍ਰਭਾਵੀ ਸਹਾਇਤਾ ਮਿਲੀ ਅਤੇ ਵਕੀਲ ਨੇ ਦਸਤਾਵੇਜ਼ ਵਿੱਚ ਅਤੇ ਸੂਚਿਤ ਕਰਨ ਲਈ ਕੁਝ ਖਾਸ ਗੱਲਾਂ ਕੀਤੀਆਂ; (c) ਕੱਢਣ ਦੇ ਆਦੇਸ਼ ਤੋਂ ਬਾਅਦ ਬਦਲਾਅ, ਜਾਂ ਤਾਂ ਜਵਾਬਦਾਤਾ ਦੇ ਕੇਸ ਵਿੱਚ ਜਾਂ ਕਾਨੂੰਨ ਵਿੱਚ, ਮਤਲਬ ਕਿ ਜਿਸ ਤਰ੍ਹਾਂ ਸਰਕਾਰ ਨੇ NTA 'ਤੇ ਚਾਰਜ ਕੀਤਾ, ਜਵਾਬਦਾਤਾ ਹੁਣ ਉਸ ਤਰੀਕੇ ਨਾਲ ਕੱਢਣ ਦੇ ਯੋਗ ਨਹੀਂ ਹੈ; ਅਤੇ (d) ਜੀਵਨ ਸਾਥੀ ਕੁਝ ਰਾਹਤ ਦੀ ਮੰਗ ਕਰਦਾ ਹੈ। ਇਸ ਦੇ ਨਤੀਜੇ ਵਜੋਂ ਸਿਰਫ਼ ਬਹੁਤ ਹੀ ਸੀਮਤ ਹਾਲਾਤਾਂ ਵਿੱਚ ਆਪਣੇ-ਆਪ ਦੇਸ਼ ਨਿਕਾਲੇ ਦਾ ਸਟੇਅ ਮਿਲ ਸਕਦਾ ਹੈ। ਕੋਈ ਵਿਅਕਤੀ ਇਮੀਗ੍ਰੇਸ਼ਨ ਕੋਰਟ ਜਾਂ BIA ਕੋਲ ਸਟੇਅ ਮੋਸ਼ਨ ਦਾਇਰ ਕਰ ਸਕਦਾ ਹੈ।

ਦੁਬਾਰਾ ਵਿਚਾਰ ਕਰਨ ਦੇ ਮੋਸ਼ਨ ਅਤੇ ਦੁਬਾਰਾ ਖੋਲ੍ਹਣ ਦੇ ਮੋਸ਼ਨ ਬਾਰੇ ਵਧੇਰੇ ਜਾਣਕਾਰੀ ਲਈ, ਤੁਸੀਂ ਇੱਥੇ ਜਾ ਸਕਦੇ ਹੋ:

https://www.americanimmigrationcouncil.org/sites/default/files/practice_advisory/the_basics_of_motions_to_reopen_eoir-issued_removal_orders_practice_advisory.pdf
ਕਿਰਪਾ ਕਰਕੇ ਧਿਆਨ ਰੱਖੋ ਕਿ ਦੇਸ਼ ਨਿਕਾਲੇ ਦੀ ਪ੍ਰਕਿਰਿਆ ਵਿੱਚ ਸਹਿਯੋਗ ਨਾ ਕਰਨ ਦਾ ਨਤੀਜਾ ਅਪਰਾਧਿਕ ਮੁਕੱਦਮਾ ਹੋ ਸਕਦਾ ਹੈ।

5. ਅਜਿਹੇ ਬਾਕੀ ਲੋਕਾਂ ਨੂੰ ਸ਼ਾਮਲ ਕਰਨ ਲਈ ਮੁਕੱਦਮੇ ਵਿਚ ਸੇਧ ਕਿਉਂ ਨਹੀਂ ਕੀਤੀ ਜਾ ਸਕਦੀ ਜੋ ਬਿਨਾਂ ਪ੍ਰਕ੍ਰਿਆ ਦੇ ਨਜ਼ਰਬੰਦ ਰਹਿੰਦੇ ਹਨ ਪਰ ਕਲਾਸ ਵਿਚ ਨਹੀਂ ਹਨ?

ਅਸੀਂ ਮੰਨਦੇ ਹਾਂ ਕਿ ਇਸ ਕਲਾਸ ਐਕਸ਼ਨ ਮੁਕੱਦਮੇ ਰਾਹੀਂ ਰਾਹਤ ਉਹਨਾਂ ਵਿਅਕਤੀਆਂ ਤੱਕ ਸੀਮਤ ਹੈ ਜੋ 2009 ਦੇ ਪੈਰੋਲ ਨਿਰਦੇਸ਼ਕ ਅਧੀਨ ਪੈਰੋਲ ਲਈ ਯੋਗਤਾ ਪੂਰੀ ਕਰਦੇ ਹਨ, ਅਤੇ ਇਹ ਕਿ ਬਹੁਤ ਸਾਰੇ ਅਜਿਹੇ ਲੋਕ ਹਨ ਜਿਨ੍ਹਾਂ ਦੀ ਇੱਛਾ ਦੇ ਵਿਰੁੱਧ ਹੈ ਅਤੇ ਉਹ ਰਿਹਾਈ ਦੇ ਮੌਕੇ ਦੇ ਹੱਕਦਾਰ ਹਨ, ਪਰ ਇਸ ਮੁਕੱਦਮੇ ਵਿੱਚ ਕਲਾਸ ਦਾ ਹਿੱਸਾ ਨਹੀਂ ਹਨ।

ਇਸ ਕੇਸ ਵਿੱਚ ਰਾਹਤ ਸੀਮਤ ਹੈ। ਇਨ੍ਹਾਂ ਵਿੱਚੋਂ ਕੁਝ ਸੀਮਾਵਾਂ ਦਾ ਸੰਬੰਧ ਸਰਕਾਰ ਦੁਆਰਾ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਤਿਆਰ ਕਰਨ ਦੇ ਤਰੀਕੇ ਨਾਲ ਹੈ। ਸਰਕਾਰ ਲੋਕਾਂ ਦੇ ਇਮੀਗ੍ਰੇਸ਼ਨ ਕੇਸਾਂ ਦੇ ਵੱਖ-ਵੱਖ ਪੜਾਵਾਂ 'ਤੇ ਲਾਗੂ ਹੋਣ ਵਾਲੇ ਕਈ ਵੱਖ-ਵੱਖ ਕਾਨੂੰਨਾਂ ਅਤੇ ਨਿਯਮਾਂ ਦੇ ਅਧੀਨ ਲੋਕਾਂ ਨੂੰ ਸੀਮਤ ਕਰਦੀ ਹੈ। ਖਾਸ ਤੌਰ 'ਤੇ, ਵਿਅਕਤੀਆਂ ਨੂੰ ਰਿਹਾਈ ਦਾ ਅੰਤਮ ਆਦੇਸ਼ ਮਿਲਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਰਿਹਾਈ ਦੇ ਵੱਖਰੇ ਕਾਨੂੰਨ ਅਤੇ ਨਿਯਮ ਹੁੰਦੇ ਹਨ। ਇਸ ਕੇਸ ਵਿੱਚ ਲਾਗੂ ਨਿਯਮ 2009 ਦਾ ਪੈਰੋਲ ਨਿਰਦੇਸ਼ਕ ਹੈ, ਅਜਿਹਾ ਨਿਯਮ ਜੋ ਹੋਮਲੈਂਡ ਸਿਕਿਓਰਿਟੀ ਨੇ ਸਿਰਫ਼ ਕੁਝ ਲੋਕਾਂ 'ਤੇ ਲਾਗੂ ਕਰਨ ਲਈ ਬਣਾਇਆ ਹੈ। ਸਰਕਾਰ ਨੇ ਲੰਬੇ ਸਮੇਂ ਤੋਂ ਇਹ ਸਥਿਤੀ ਬਣਾਈ ਹੋਈ ਹੈ ਕਿ ਦੇਸ਼ ਨਿਕਾਲੇ ਦੇ ਅੰਤਮ ਆਦੇਸ਼ਾਂ ਵਾਲੇ ਲੋਕ, 2009 ਦੇ ਪੈਰੋਲ ਨਿਰਦੇਸ਼ਕ ਅਧੀਨ ਪੈਰੋਲ 'ਤੇ ਰਿਹਾਅ ਹੋਣ ਦੇ ਯੋਗ ਨਹੀਂ ਹਨ।

ਸਾਨੂੰ ਅਫਸੋਸ ਹੈ ਕਿ ਹਰ ਕੋਈ ਹੁਣ ਸਾਡੇ ਮੁਕੱਦਮੇ ਤਹਿਤ ਰਾਹਤ ਦੇ ਯੋਗ ਨਹੀਂ ਹੈ। ਹਾਲਾਂਕਿ, ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਡੇ ਵਿਸ਼ਵਾਸ ਵਿੱਚ ਸਾਂਝ ਪਾਓ ਕਿ ਕੁਝ ਵੀ ਨਾ ਕਰਨ ਤੋਂ ਕਿਸੇ ਦੀ ਮਦਦ ਕਰਨੀ ਬਿਹਤਰ ਹੈ ਅਤੇ ਤੁਹਾਡੇ ਨਜ਼ਰਬੰਦ ਅਜ਼ੀਜ਼ਾਂ ਲਈ ਨਿਆਂ ਦੀ ਲੜਾਈ ਇੱਥੇ ਖ਼ਤਮ ਨਹੀਂ ਹੋ ਰਹੀ ਹੈ।

6. ਜੇ ਮੈਂ ਹੁਣ ਪੈਰੋਲ ਲਈ ਅਰਜ਼ੀ ਦਿੰਦਾ ਹਾਂ, ਤਾਂ ਕੀ ਮੈਨੂੰ ਪੈਰੋਲ ਮਿਲੇਗੀ?

ਦਿ ਨਿਊ ਓਰਲੀਨਜ਼ ICE ਫੀਲਡ ਦਫਤਰ ਕੋਲ ਹੁਣ ਪੈਰੋਲ ਦੇ ਫੈਸਲਿਆਂ ਬਾਰੇ ਫੈਸਲਾ ਲੈਣ ਦਾ ਅਦਾਲਤ ਦਾ ਆਦੇਸ਼ ਹੈ ਜਿਵੇਂ ਕਿ ਉਹਨਾਂ ਦੇ ਆਪਣੇ 2009 ਪੈਰੋਲ ਨਿਰਦੇਸ਼ਕ ਵਿੱਚ ਲਿਖਿਆ ਸੀ। ਹਾਲਾਂਕਿ ਅਸੀਂ ਆਸ ਕਰਦੇ ਹਾਂ ਕਿ ਉਹ ਅਦਾਲਤ ਦੇ ਆਦੇਸ਼ ਦੀ ਗੰਭੀਰਤਾ ਅਤੇ ਤੀਬਰਤਾ ਨੂੰ ਸਮਝ ਲੈਣਗੇ, ਫਿਰ ਵੀ ਅਸੀਂ ਇਹ ਅੰਦਾਜ਼ਾ ਨਹੀਂ ਲਗਾ ਸਕਦੇ ਕਿ ICE ਕੀ ਜਵਾਬ

ਦੇਵੇਗਾ। ਚਾਹੇ ICE ਪੈਰੋਲ ਦੇ ਫੈਸਲਿਆਂ ਬਾਰੇ ਫੈਸਲਾ ਕਰਨਾ ਸ਼ੁਰੂ ਕਰ ਦੇਵੇ, ਅਸੀਂ ਨਹੀਂ ਜਾਣ ਸਕਦੇ ਕਿ ਕਿੰਨੇ ਵਿਅਕਤੀਆਂ ਨੂੰ ਪੈਰੋਲ 'ਤੇ ਰਿਹਾਅ ਕੀਤਾ ਜਾਵੇਗਾ।

7. ਜੇਕਰ ਮੈਂ ਪਹਿਲਾਂ ਹੀ ਪੈਰੋਲ ਦੀ ਬੇਨਤੀ ਕੀਤੀ ਹੈ, ਤਾਂ ਕੀ ਮੈਂ ਨਵੀਂ ਅਰਜ਼ੀ ਜਮ੍ਹਾਂ ਕਰਨ ਦੀ ਲੋੜ ਹੈ?

ਮੁਦਈ ਦੀ ਸਥਿਤੀ ਇਹ ਹੈ ਕਿ ਦਿ ਨਿਊ ਓਰਲੀਨਜ਼ ICE ਫੀਲਡ ਦਫਤਰ ਪਿਛਲੀ ਕਿਸੇ ਵੀ ਪੈਰੋਲ ਬੇਨਤੀ ਦੇ ਮੁੜ ਨਿਰਣੇ ਲਈ ਜ਼ਿੰਮੇਵਾਰ ਹੈ। ਹਾਲਾਂਕਿ, ਕਿਉਂਕਿ ਅਸੀਂ ਬਿਲਕੁਲ ਨਹੀਂ ਜਾਣਦੇ ਕਿ ICE ਇਸ ਪ੍ਰਕਿਰਿਆ ਨੂੰ ਕਿਵੇਂ ਕਰੇਗਾ, ਤੁਸੀਂ ਪੈਰੋਲ ਲਈ ਬੇਨਤੀ ਦੁਬਾਰਾ ਜਮ੍ਹਾਂ ਕਰ ਸਕਦੇ ਹੋ।

8. ਮੈਂ ਪੈਰੋਲ ਦੀ ਬੇਨਤੀ ਕਿਵੇਂ ਕਰਾਂ ਇਸ ਬਾਰੇ ਜਾਣਕਾਰੀ ਲਈ ਮੈਂ ਕਿੱਥੇ ਜਾ ਸਕਦਾ ਹਾਂ?

ਅਸੀਂ ਉਹਨਾਂ ਵਿਅਕਤੀਆਂ ਲਈ ਇੱਕ ਸਰੋਤ ਵਿਕਸਤ ਕੀਤਾ ਹੈ ਜੋ ਬਿਨਾਂ ਕਿਸੇ ਅਟਾਰਨੀ ਦੇ ਪੈਰੋਲ ਦੀਆਂ ਬੇਨਤੀਆਂ ਆਪਣੇ-ਆਪ ਤਿਆਰ ਕਰਨਾ ਚਾਹੁੰਦੇ ਹਨ। ਕਿਰਪਾ ਕਰਕੇ **ਨਾਲ ਨੱਥੀ ਕੀਤੀ ਪੈਰੋਲ ਗਾਈਡ** ਦੇਖੋ ਜਾਂ ਸਾਡੀ ਵੈਬਸਾਈਟ 'ਤੇ ਜਾਓ <https://www.splcenter.org/ICEParoleToolkit> ਜਿੱਥੇ ਤੁਸੀਂ ਗਾਈਡ ਨੂੰ ਡਾਊਨਲੋਡ ਕਰ ਸਕਦੇ ਹੋ, ਸਾਡੀ ਦਰਜ ਕੀਤੀ ਜਾਣਕਾਰੀ ਵਾਲੀ ਵੈਬਿਨਾਰ ਦੇਖ ਸਕਦੇ ਹੋ ਅਤੇ ਤੁਹਾਨੂੰ ਹੋਰ ਮਦਦਗਾਰ ਸਰੋਤ ਮਿਲ ਸਕਦੇ ਹਨ। ਜੇਕਰ ਤੁਹਾਡੇ ਹੋਰ ਸਵਾਲ ਹਨ, ਤਾਂ ਤੁਸੀਂ ਸਾਡੇ ਪੈਰੋਲ ਹੋਟਲਾਈਨ ਨੰਬਰ **833-907-1214** 'ਤੇ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ (ਸੈਂਟਰਲ ਟਾਈਮ ਜ਼ੋਨ), ਮੰਗਲਵਾਰ ਤੋਂ ਸ਼ੁੱਕਰਵਾਰ ਤੱਕ, ਛੁੱਟੀਆਂ ਨੂੰ ਛੱਡ ਕੇ ਕਾਲ ਕਰ ਸਕਦੇ ਹੋ। ਕਿਉਂਕਿ ਸਾਡੇ ਕੋਲ ਬਹੁਤ ਸਾਰੇ ਕਾਲ ਆਉਂਦੇ ਹਨ, ਅਸੀਂ ਤੁਹਾਡੇ ਸਬਰ ਦੀ ਕਦਰ ਕਰਦੇ ਹਾਂ।

ਪੈਰੋਲ ਦੀ ਬੇਨਤੀ ਲਈ ਨਿਰਦੇਸ਼

ਪੈਰੋਲ ਦੀ ਬੇਨਤੀ ਲਈ ਨਿਰਦੇਸ਼.....	7
<i>ਚਰਣ 1. ਆਪਣਾ ਸਪਾਂਸਰ ਲੱਭੋ।</i>	7
ਮੇਰਾ ਸਪਾਂਸਰ ਕੌਣ ਹੋ ਸਕਦਾ ਹੈ?	7
ਕੀ ਮੇਰਾ ਸਪਾਂਸਰ ਮੇਰਾ ਰਿਸ਼ਤੇਦਾਰ ਹੋਣਾ ਚਾਹੀਦਾ ਹੈ?	7
ਕੀ ਮੇਰੇ ਸਪਾਂਸਰ ਨੂੰ ਸੰਯੁਕਤ ਰਾਜ ਅਮਰੀਕਾ ਦਾ ਨਾਗਰਿਕ ਜਾਂ ਸਥਾਈ ਨਿਵਾਸੀ ਹੋਣਾ ਚਾਹੀਦਾ ਹੈ?	7
<i>ਚਰਣ 2. ਸਹਾਇਤਾ ਪੱਤਰ ਤਿਆਰ ਕਰਨ ਲਈ ਆਪਣੇ ਸਪਾਂਸਰ ਨਾਲ ਸਹਿਯੋਗ ਕਰੋ।</i>	7
ਸਹਾਇਤਾ ਪੱਤਰ ਦਾ ਉਦੇਸ਼ ਕੀ ਹੈ?	7
ਮੇਰੇ ਸਪਾਂਸਰ ਦੇ ਸਹਾਇਤਾ ਪੱਤਰ ਵਿੱਚ ਕੀ ਲਿਖਿਆ ਹੋਣਾ ਚਾਹੀਦਾ ਹੈ?	7
<i>ਚਰਣ 3. ਸਾਰੇ ਜ਼ਰੂਰੀ ਦਸਤਾਵੇਜ਼ ਪ੍ਰਾਪਤ ਕਰੋ।</i>	9
ਪਛਾਣ ਦੇ ਦਸਤਾਵੇਜ਼	9
ਦਸਤਾਵੇਜ਼ ਕਿ ਤੁਸੀਂ ਸਮਾਜ ਲਈ ਖਤਰਾ ਨਹੀਂ ਹੋ।	9

ਦਸਤਾਵੇਜ਼ ਕਿ ਤੁਸੀਂ ਸਮਾਜ ਲਈ ਖਤਰਾ ਨਹੀਂ ਹੋ।.....	9
ਚਰਣ 4. ਜੋ ਦਸਤਾਵੇਜ਼ ਅੰਗ੍ਰੇਜ਼ੀ ਵਿੱਚ ਨਹੀਂ ਹੈ ਉਸਦਾ ਅਨੁਵਾਦ ਕਰੋ।.....	11
ਚਰਣ 5. ਆਪਣੀ ਅਰਜ਼ੀ ਦੀ ਅੰਤਿਮ ਵਾਰ ਸਮੀਖਿਆ ਕਰ ਲਓ।.....	11
ਚਰਣ 6. ਦਸਤਾਵੇਜ਼ ਭੇਜ ਦਿਓ।.....	11
ਪੈਰੋਲ ਚੈਕਲਿਸਟ.....	12
ਸੁਝਾਅ.....	13

ਪੈਰੋਲ ਦੀ ਬੇਨਤੀ ਲਈ ਨਿਰਦੇਸ਼

ਚਰਣ 1. ਆਪਣਾ ਸਪਾਂਸਰ ਲੱਭੋ।

ਮੇਰਾ ਸਪਾਂਸਰ ਕੌਣ ਹੋ ਸਕਦਾ ਹੈ?

ਤੁਹਾਡਾ ਸਪਾਂਸਰ ਉਹ ਵਿਅਕਤੀ ਹੈ ਜੋ ਤੁਹਾਡੇ ਇਮੀਗ੍ਰੇਸ਼ਨ ਕੇਸ ਦੀ ਸਾਰੀ ਪ੍ਰਕਿਰਿਆ ਦੌਰਾਨ ਤੁਹਾਡੀ ਜ਼ਿੰਮੇਵਾਰੀ ਲੈਣ ਲਈ ਸਹਿਮਤ ਹੁੰਦਾ ਹੈ। ਇਹ ਵਿਅਕਤੀ ICE ਨੂੰ ਲਿਖਤ ਰੂਪ ਵਿੱਚ ਪ੍ਰਮਾਣਿਤ ਕਰੇਗਾ, ਕਿ: (1) ਇਹ ਹਿਰਾਸਤ ਛੱਡਣ ਤੋਂ ਬਾਅਦ ਤੁਹਾਨੂੰ ਰਹਿਣ ਲਈ ਘਰ ਦੇਵੇਗਾ (2) ਇਹ ਤੁਹਾਨੂੰ ਵਿੱਤੀ ਸਹਾਇਤਾ ਦੇਵੇਗਾ (3) ਇਹ ਯਕੀਨੀ ਬਣਾਏਗਾ ਕਿ ਤੁਸੀਂ ਆਪਣੀ ਅਦਾਲਤੀ ਪੇਸ਼ੀ ਲਈ ਜਾਓਗੇ।

ਕੀ ਮੇਰਾ ਸਪਾਂਸਰ ਮੇਰਾ ਰਿਸ਼ਤੇਦਾਰ ਹੋਣਾ ਚਾਹੀਦਾ ਹੈ?

ਇਹ ਜ਼ਰੂਰੀ ਨਹੀਂ ਹੈ। ਨਿਯਮਾਂ ਦੇ ਅਨੁਸਾਰ ਇਹ ਜ਼ਰੂਰੀ ਨਹੀਂ ਹੈ ਕਿ ਪੈਰੋਲ ਲਈ ਅਰਜ਼ੀ ਦੇਣ ਵਾਲੇ ਲੋਕਾਂ ਦੇ ਸਪਾਂਸਰ ਉਹਨਾਂ ਦੇ ਰਿਸ਼ਤੇਦਾਰ ਹੋਣ। ਹਾਲਾਂਕਿ, ਤਜਰਬਾ ਸਾਨੂੰ ਦਰਸਾਉਂਦਾ ਹੈ ਕਿ ਜੇਕਰ ਸਪਾਂਸਰ ਜਾਣਦੇ ਹਨ ਤਾਂ ICE ਇਸ ਨੂੰ ਜ਼ਿਆਦਾ ਅਨੁਕੂਲ ਮੰਨਦਾ ਹੈ। ਜੇਕਰ ਤੁਹਾਡਾ ਕੋਈ ਪਰਿਵਾਰਕ ਮੈਂਬਰ ਨਹੀਂ ਹੈ ਜੋ ਤੁਹਾਡਾ ਸਪਾਂਸਰ ਬਣਨ ਲਈ ਤਿਆਰ ਹੈ, ਤਾਂ ਹਿੰਮਤ ਨਾ ਹਾਰੋ। ਹੋਰ ਵਿਕਲਪਾਂ 'ਤੇ ਧਿਆਨ ਦਿਓ, ਜਿਵੇਂ ਕਿ ਤੁਹਾਡੇ ਦੇਸ਼ ਦੀਆਂ ਵਿਸ਼ਵਾਸੀ ਸੰਸਥਾਵਾਂ, ਪ੍ਰਵਾਸੀਆਂ ਲਈ ਸਹਾਇਤਾ ਜਾਂ ਹਮਵਤਨਾਂ ਨਾਲ ਇਕਜੁੱਟਤਾ।

ਕੀ ਮੇਰੇ ਸਪਾਂਸਰ ਨੂੰ ਸੰਯੁਕਤ ਰਾਜ ਅਮਰੀਕਾ ਦਾ ਨਾਗਰਿਕ ਜਾਂ ਸਥਾਈ ਨਿਵਾਸੀ ਹੋਣਾ ਚਾਹੀਦਾ ਹੈ?

ਕੋਈ ਲਿਖਤ ਨਿਯਮ ਨਹੀਂ ਹੈ ਕਿ ਇਸ ਦੀ ਜ਼ਰੂਰਤ ਹੁੰਦੀ ਹੈ। ਹਾਲਾਂਕਿ, ਸਾਡਾ ਤਜਰਬਾ ਹੈ ਕਿ ICE ਸ਼ਾਇਦ ਹੀ ਅਜਿਹੇ ਕਿਸੇ ਪੈਰੋਲ ਨੂੰ ਮਨਜ਼ੂਰੀ ਦਿੰਦਾ ਹੈ ਜੇਕਰ ਸਪਾਂਸਰ ਯੂ.ਐਸ. ਦਾ ਨਾਗਰਿਕ ਜਾਂ ਸਥਾਈ ਨਿਵਾਸੀ ਨਹੀਂ ਹੈ। ਇਸ ਲਈ ਅਜਿਹਾ ਸਪਾਂਸਰ ਲੱਭਣ ਦੀ ਕੋਸ਼ਿਸ਼ ਕਰੋ ਜੋ ਨਾਗਰਿਕ ਜਾਂ ਨਿਵਾਸੀ ਹੋਵੇ।

ਚਰਣ 2. ਸਹਾਇਤਾ ਪੱਤਰ ਤਿਆਰ ਕਰਨ ਲਈ ਆਪਣੇ ਸਪਾਂਸਰ ਨਾਲ ਸਹਿਯੋਗ ਕਰੋ।

ਸਹਾਇਤਾ ਪੱਤਰ ਦਾ ਉਦੇਸ਼ ਕੀ ਹੈ?

ਸਹਾਇਤਾ ਪੱਤਰ ICE ਨੂੰ ਇਹ ਦਰਸਾਉਣ ਦਾ ਮੌਕਾ ਹੈ ਕਿ ਤੁਹਾਡਾ ਸਪਾਂਸਰ ਤੁਹਾਨੂੰ ਘਰ ਦੇਣ, ਵਿੱਤੀ ਸਹਾਇਤਾ ਕਰਨ ਦੇ ਵਾਅਦਿਆਂ ਦਾ ਸਨਮਾਨ ਕਰੇਗਾ ਅਤੇ ਇਹ ਯਕੀਨੀ ਬਣਾਏਗਾ ਕਿ ਜਦੋਂ ਤੱਕ ਤੁਹਾਡਾ ਅਦਾਲਤ ਦਾ ਕੇਸ ਪੂਰਾ ਨਹੀਂ ਹੁੰਦਾ ਤੁਸੀਂ ਇਮੀਗ੍ਰੇਸ਼ਨ ਕੋਰਟ ਦੀਆਂ ਤੁਹਾਡੀਆਂ ਸਾਰੀਆਂ ਸੁਣਵਾਈਆਂ ਤੇ ਜਾਓਗੇ।

ਮੇਰੇ ਸਪਾਂਸਰ ਦੇ ਸਹਾਇਤਾ ਪੱਤਰ ਵਿੱਚ ਕੀ ਲਿਖਿਆ ਹੋਣਾ ਚਾਹੀਦਾ ਹੈ?

ਤੁਹਾਡੇ ਸਪਾਂਸਰ ਦੇ ਸਹਾਇਤਾ ਪੱਤਰ ਵਿੱਚ ਹੇਠ ਦਿੱਤੇ ਤੱਤ ਹੋਣੇ ਚਾਹੀਦੇ ਹਨ:

1. ਸਪਾਂਸਰ ਬਾਰੇ ਡੇਟਾ

- ਸਪਾਂਸਰ ਦਾ ਪੂਰਾ ਨਾਮ
- ਸਪਾਂਸਰ ਦਾ ਰਿਹਾਇਸ਼ੀ ਪਤਾ
- ਸਪਾਂਸਰ ਦਾ ਫੋਨ ਨੰਬਰ
- ਸਪਾਂਸਰ ਦੀ ਇਮੀਗ੍ਰੇਸ਼ਨ ਸਥਿਤੀ (ਤਰਜੀਹੀ ਸਥਾਈ ਨਿਵਾਸੀ ਜਾਂ ਯੂ.ਐਸ. ਦਾ ਨਾਗਰਿਕ)

2. ਤੁਹਾਡੀ ਜਾਣਕਾਰੀ

- ਤੁਹਾਡਾ ਪੂਰਾ ਨਾਮ
- ਤੁਹਾਡਾ ਏ ਨੰਬਰ
- ਤੁਹਾਡਾ ਮੂਲ ਦੇਸ਼

3. ਇਸ ਬਾਰੇ ਵਿਆਖਿਆ ਕਿ ਤੁਸੀਂ ਅਤੇ ਤੁਹਾਡਾ ਸਪਾਂਸਰ ਇਕ ਦੂਜੇ ਨੂੰ ਕਿਵੇਂ ਜਾਣਦੇ ਹੋ

- ਤੁਹਾਡਾ ਕੀ ਰਿਸ਼ਤਾ ਹੈ (ਉਦਾਹਰਣ ਲਈ, ਸਾਦੀਸ਼ੁਦਾ, ਮਾਤਾ-ਪਿਤਾ/ਬੱਚੇ, ਚਚੇਰੇ ਭਰਾ/ਭੈਣ, ਦੇਸਤ ਜਾਂ ਕਿਸੇ ਪ੍ਰਵਾਸੀ ਸਹਾਇਤਾ ਸੰਸਥਾ ਰਾਹੀਂ ਮਿਲੇ ਹੋ)
- ਤੁਸੀਂ ਇੱਕ-ਦੂਜੇ ਨੂੰ ਕਿੰਨੇ ਸਮੇਂ ਤੋਂ ਜਾਣਦੇ ਹੋ
- ਵਾਕਿਆ ਜੋ ਇਹ ਦਰਸਾਉਂਦੇ ਹਨ ਕਿ ਤੁਹਾਡਾ ਸਪਾਂਸਰ ਤੁਹਾਡੇ ਚਰਿੱਤਰ ਨੂੰ ਕਿਵੇਂ ਜਾਣਦਾ ਹੈ ਜਾਂ ਤੁਹਾਡਾ ਰਿਸ਼ਤਾ ਕਿੰਨਾ ਕੁ ਕਰੀਬੀ ਹੈ

4. ਸਪਾਂਸਰ ਦੇ ਲਿਖਤੀ ਵਾਅਦੇ

- ਵਾਅਦਾ ਕਰਦਾ ਹੈ ਕਿ ਜੇਕਰ ਤੁਸੀਂ ਪੈਰੋਲ 'ਤੇ ਜਾਂਦੇ ਹੋ, ਤਾਂ ਤੁਸੀਂ ਆਪਣੇ ਸਪਾਂਸਰ ਨਾਲ ਦਰਸਾਏ ਗਏ ਪਤੇ 'ਤੇ ਰਹੋਗੇ
- ਵਾਅਦਾ ਕਰਦਾ ਹੈ ਕਿ ਤੁਹਾਡੇ ਇਮੀਗ੍ਰੇਸ਼ਨ ਕੇਸ ਦੇ ਦੌਰਾਨ ਸਪਾਂਸਰ ਤੁਹਾਡੀ ਵਿੱਤੀ ਤੌਰ 'ਤੇ ਸਹਾਇਤਾ ਕਰਨ ਲਈ ਤਿਆਰ ਹੈ

ਚਰਣ 3. ਸਾਰੇ ਜ਼ਰੂਰੀ ਦਸਤਾਵੇਜ਼ ਪ੍ਰਾਪਤ ਕਰੋ।

ਤੁਹਾਨੂੰ ਕਈ ਚੀਜ਼ਾਂ ਨੂੰ ਦਰਸਾਉਣ ਵਾਲੇ ਦਸਤਾਵੇਜ਼ਾਂ ਦੀ ਲੋੜ ਹੋਵੇਗੀ: ਤੁਹਾਡੀ ਪਛਾਣ, ਇਹ ਕਿ ਜੇਕਰ ਉਹ ਤੁਹਾਨੂੰ ਪੈਰੋਲ ਦਿੰਦੇ ਹਨ ਤਾਂ ਤੁਸੀਂ ਬਚ ਕੇ ਨਹੀਂ ਭੱਜੋਗੇ ਅਤੇ ਇਹ ਕਿ ਤੁਸੀਂ ਸਮਾਜ ਲਈ ਖਤਰਾ ਨਹੀਂ ਹੋ।

ਪਛਾਣ ਦੇ ਦਸਤਾਵੇਜ਼

ਬਹੁਤ ਸਾਰੇ ਦਸਤਾਵੇਜ਼ ਹਨ ਜੋ ਤੁਸੀਂ ਆਪਣੀ ਪਛਾਣ ਦਰਸਾਉਣ ਲਈ ਆਪਣੀ ਅਰਜ਼ੀ ਵਿੱਚ ਸ਼ਾਮਲ ਕਰ ਸਕਦੇ ਹੋ। ਇਸ ਗਾਈਡ ਦੇ ਭਾਗ ਸਿਰਲੇਖ, “ਪੈਰੋਲ ਚੈਕਲਿਸਟ, ਦਸਤਾਵੇਜ਼ ਜੋ ਪਛਾਣ ਨੂੰ ਸਾਬਤ ਕਰ ਸਕਦੇ ਹਨ” ਵਿੱਚ ਦਸਤਾਵੇਜ਼ਾਂ ਦੀ ਸੂਚੀ ਦੇਖੋ।

ਦਸਤਾਵੇਜ਼ ਕਿ ਤੁਸੀਂ ਸਮਾਜ ਲਈ ਖਤਰਾ ਨਹੀਂ ਹੋ।

ਇਹ ਦਸਤਾਵੇਜ਼ ਮੁੱਖ ਤੌਰ 'ਤੇ ਤੁਹਾਡੇ ਸਪਾਂਸਰ ਵੱਲੋਂ ਆਉਣਗੇ। ਤੁਹਾਡੇ ਸਪਾਂਸਰ ਦੇ ਪੱਤਰ ਤੋਂ ਇਲਾਵਾ, ਤੁਹਾਨੂੰ ਇਸਦੀ ਲੋੜ ਹੋਵੇਗੀ:

1. ਤੁਹਾਡੇ ਸਪਾਂਸਰ ਦੇ ਰਿਹਾਇਸ਼ੀ ਪਤੇ ਦਾ ਸਬੂਤ। ਯਕੀਨੀ ਬਣਾਓ ਕਿ ਤੁਸੀਂ ਜਿਹੜੇ ਵੀ ਦਸਤਾਵੇਜ਼ ਦੀ ਵਰਤੋਂ ਕਰਨ ਵਾਲੇ ਹੋ ਉਸ ਵਿੱਚ ਤੁਹਾਡੇ ਸਪਾਂਸਰ ਦਾ ਨਾਮ ਅਤੇ ਰਿਹਾਇਸ਼ੀ ਪਤਾ ਸ਼ਾਮਲ ਹੋਣਾ ਚਾਹੀਦਾ ਹੈ। ਉਦਾਹਰਣਾਂ:

- ਫੋਨ ਦਾ ਬਿੱਲ
- ਬਿਜਲੀ ਦਾ ਬਿੱਲ
- ਮੋਰਗੇਜ਼ ਜਾਂ ਲੀਜ਼

2. ਤੁਹਾਡੇ ਸਪਾਂਸਰ ਦੀ ਇਮੀਗ੍ਰੇਸ਼ਨ ਸਥਿਤੀ ਦਾ ਸਬੂਤ। ਉਦਾਹਰਣਾਂ:

- ਸਥਾਈ ਨਿਵਾਸੀ ਕਾਰਡ (ਗ੍ਰੀਨ ਕਾਰਡ) ਦੀ ਕਾਪੀ
- ਯੂ.ਐਸ. ਪਾਸਪੋਰਟ ਦੀ ਕਾਪੀ

ਦਸਤਾਵੇਜ਼ ਕਿ ਤੁਸੀਂ ਸਮਾਜ ਲਈ ਖਤਰਾ ਨਹੀਂ ਹੋ।

ਕੀ ਤੁਹਾਡੇ ਆਪਣੇ ਦੇਸ਼ ਵਿੱਚ ਤੁਹਾਡਾ ਕੋਈ ਅਪਰਾਧਿਕ ਰਿਕਾਰਡ ਹੈ?

- ਨਹੀਂ → ਉਸ ਦੇਸ਼ ਦੀ ਸਰਕਾਰ ਤੋਂ 'ਕੋਈ ਅਪਰਾਧਿਕ ਰਿਕਾਰਡ ਨਹੀਂ' ਦਾ ਸਰਟੀਫਿਕੇਟ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ

- ਹਾਂ → ਇਸ ਗੱਲ ਦਾ ਸਬੂਤ ਸ਼ਾਮਲ ਕਰੋ ਕਿ ਤੁਹਾਨੂੰ ਮਿਲੀ ਸਜ਼ਾ ਤੁਸੀਂ ਪੂਰੀ ਕੀਤੀ ਸੀ, ਤੁਹਾਡਾ ਪੁਨਰਵਾਸ ਕੀਤਾ ਗਿਆ ਸੀ ਅਤੇ / ਜਾਂ ਇਹ ਦੋਸ਼ ਤੁਹਾਡੇ 'ਤੇ ਹੋਏ ਅੱਤਿਆਚਾਰ ਨਾਲ ਜੁੜੇ ਰਾਜਨੀਤਿਕ ਕਾਰਨਾਂ ਤੋਂ ਪ੍ਰੇਰਿਤ ਸੀ। ਇਸ ਗਾਈਡ ਦੇ ਭਾਗ ਸਿਰਲੇਖ, "ਪੈਰੋਲ ਰੈਕਲਿਸਟ, ਦਸਤਾਵੇਜ਼ ਜੋ ਸਾਬਤ ਕਰ ਸਕਦੇ ਹਨ ਕਿ ਤੁਸੀਂ ਸਮਾਜ ਲਈ ਖਤਰਾ ਨਹੀਂ ਹੋ" ਵਿੱਚ ਦਸਤਾਵੇਜ਼ਾਂ ਦੀ ਸੂਚੀ ਦੇਖੋ।

ਚਰਣ 4. ਜੇ ਦਸਤਾਵੇਜ਼ ਅੰਗ੍ਰੇਜ਼ੀ ਵਿੱਚ ਨਹੀਂ ਹੈ ਉਸਦਾ ਅਨੁਵਾਦ ਕਰੋ।

ਕੋਈ ਵੀ ਅਜਿਹਾ ਦਸਤਾਵੇਜ਼ ਜੋ ਅੰਗ੍ਰੇਜ਼ੀ ਵਿੱਚ ਨਹੀਂ ਹੈ, ਉਸ ਦਸਤਾਵੇਜ਼ ਨੂੰ ਮੂਲ ਭਾਸ਼ਾ ਵਿੱਚ ਸ਼ਾਮਲ ਕਰੋ, ਨਾਲ ਹੀ ਦੋ ਦਸਤਾਵੇਜ਼ ਹੋਰ ਸ਼ਾਮਲ ਕਰੋ।

1. ਦਸਤਾਵੇਜ਼ ਦਾ ਅੰਗ੍ਰੇਜ਼ੀ ਵਿੱਚ ਅਨੁਵਾਦ
2. ਅਨੁਵਾਦ ਦਾ ਸਰਟੀਫਿਕੇਟ

ਅਨੁਵਾਦ ਸਰਟੀਫਿਕੇਟ ਨੂੰ ਹੇਠਾਂ ਦਿੱਤੇ ਅਨੁਸਾਰ ਪੜ੍ਹਿਆ ਜਾਣਾ ਚਾਹੀਦਾ ਹੈ:

Certificate of Translation

I, _____, hereby state that I am fluent in the English and _____ languages, and am competent to translate from _____ to English, and that I have translated the foregoing document fully and accurately to the best of my abilities.

Signed: _____

Dated: _____

ਚਰਣ 5. ਆਪਣੀ ਅਰਜ਼ੀ ਦੀ ਅੰਤਿਮ ਵਾਰ ਸਮੀਖਿਆ ਕਰ ਲਓ।

ਯਕੀਨੀ ਬਣਾਓ ਕਿ ਤੁਸੀਂ ਸਭ ਜ਼ਰੂਰੀ ਚੀਜ਼ਾਂ ਪੂਰੀਆਂ ਕੀਤੀਆਂ ਹਨ। ਇਹ ਪੁਸ਼ਟੀ ਕਰਨ ਲਈ ਕਿ ਤੁਸੀਂ ਸਾਰੇ ਚਰਣਾਂ ਦੀ ਪਾਲਣਾ ਕੀਤੀ ਹੈ, ਇਸ ਗਾਈਡ ਦੇ ਭਾਗ, "ਪੈਰੋਲ ਚੈਕਲਿਸਟ" ਦੀ ਵਰਤੋਂ ਕਰੋ।

ਚਰਣ 6. ਦਸਤਾਵੇਜ਼ ਭੇਜ ਦਿਓ।

ਤੁਸੀਂ ਜਾਂ ਤੁਹਾਡਾ ਸਪਾਂਸਰ ਬੇਨਤੀ ਭੇਜ ਸਕਦੇ ਹੋ। ਬੇਨਤੀਆਂ ਤੁਹਾਡੇ ICE ਨਿਰਵਾਸ ਅਧਿਕਾਰੀ ਵੱਲ ਭੇਜੀਆਂ ਜਾਣਗੀਆਂ।

ਜੇਕਰ ਤੁਹਾਡਾ ਸਪਾਂਸਰ ਇਸਨੂੰ ਡਾਕ ਰਾਹੀਂ ਭੇਜਦਾ ਹੈ, ਤਾਂ ਉਸ ਨੂੰ ਅਜਿਹੀ ਡਾਕ ਸੇਵਾ ਦੀ ਵਰਤੋਂ ਕਰਨ ਲਈ ਕਰੋ ਜੋ ਸ਼ਿਪਮੈਂਟ ਦੀ ਰਸੀਦ ਦੀ ਤਸਦੀਕ ਕਰਦੀ ਹੋਵੇ। ਜੇਕਰ ਤੁਹਾਡਾ ਸਪਾਂਸਰ ਇਸਨੂੰ ਈਮੇਲ ਰਾਹੀਂ ਭੇਜਦਾ ਹੈ, ਤਾਂ ਯਕੀਨੀ ਬਣਾਓ ਕਿ ਉਹ ਪੈਰੋਲ ਬੇਨਤੀ ਸਬਮਿਸ਼ਨ ਦਾ ਸਬੂਤ ਸੁਰੱਖਿਅਤ ਕਰ ਲੈਣ।

ਕੋਈ ਫਰਕ ਨਹੀਂ ਪੈਂਦਾ ਕਿ ਅਰਜ਼ੀ ਕੌਣ ਭੇਜਦਾ ਹੈ, ਇਸ ਨੂੰ ਭੇਜਣ ਤੋਂ ਪਹਿਲਾਂ ਆਪਣੀ ਪੂਰੀ ਅਰਜ਼ੀ ਦੀ ਕਾਪੀ ਬਣਾਉਣ ਦੀ ਕੋਸ਼ਿਸ਼ ਕਰੋ ਅਤੇ ਇਸ ਨੂੰ ਆਪਣੀਆਂ ਫਾਈਲਾਂ ਵਿੱਚ ਰੱਖੋ।

ਪੈਰੋਲ ਚੈਕਲਿਸਟ

1. ਦਸਤਾਵੇਜ਼ ਜੋ ਪਛਾਣ ਨੂੰ ਸਾਬਤ ਕਰ ਸਕਦੇ ਹਨ

- ਪਾਸਪੋਰਟ
 - ਤੁਹਾਡਾ ਅਸਲੀ ਯੋਗ ਪਾਸਪੋਰਟ ਜਾਂ
 - ਤੁਹਾਡੇ ਪਾਸਪੋਰਟ ਦੀ ਕਾਪੀ ਜਾਂ ਇੱਥੇ ਸੂਚੀਬੱਧ ਹੋਰਨਾਂ ਪਛਾਣ ਦਸਤਾਵੇਜ਼ਾਂ ਵਿੱਚੋਂ ਕੋਈ ਇੱਕ ਜਾਂ ਇੱਕ ਤੋਂ ਵੱਧ
- ਨੈਸ਼ਨਲ ਆਈਡੀ ਕਾਰਡ
 - ਤੁਹਾਡਾ ਅਸਲੀ, ਯੋਗ ਨੈਸ਼ਨਲ ਆਈਡੀ ਕਾਰਡ ਜਾਂ
 - ਤੁਹਾਡੇ ਨੈਸ਼ਨਲ ਆਈਡੀ ਕਾਰਡ ਦੀ ਕਾਪੀ ਜਾਂ ਇੱਥੇ ਸੂਚੀਬੱਧ ਹੋਰਨਾਂ ਪਛਾਣ ਦਸਤਾਵੇਜ਼ਾਂ ਵਿੱਚੋਂ ਕੋਈ ਇੱਕ ਜਾਂ ਇੱਕ ਤੋਂ ਵੱਧ
- ਜਨਮ ਦਾ ਸਰਟੀਫਿਕੇਟ
 - ਤੁਹਾਡੇ ਅਸਲੀ ਜਨਮ ਸਰਟੀਫਿਕੇਟ ਦੀ ਕਾਪੀ ਜਾਂ ਇੱਥੇ ਸੂਚੀਬੱਧ ਹੋਰਨਾਂ ਪਛਾਣ ਦਸਤਾਵੇਜ਼ਾਂ ਵਿੱਚੋਂ ਕੋਈ ਇੱਕ ਜਾਂ ਇੱਕ ਤੋਂ ਵੱਧ
 - ਤੁਹਾਡੇ ਜਨਮ ਸਰਟੀਫਿਕੇਟ ਦੀ ਕਾਪੀ ਜਾਂ ਇੱਥੇ ਸੂਚੀਬੱਧ ਹੋਰਨਾਂ ਪਛਾਣ ਦਸਤਾਵੇਜ਼ਾਂ ਵਿੱਚੋਂ ਕੋਈ ਇੱਕ ਜਾਂ ਇੱਕ ਤੋਂ ਵੱਧ
- ਉਸ ਵਿਅਕਤੀ ਦਾ ਹਲਫਨਾਮਾ (ਪੱਤਰ) ਜੋ ਤੁਹਾਡੀ ਪਛਾਣ ਦੀ ਪੁਸ਼ਟੀ ਕਰ ਸਕਦਾ ਹੈ
 - ਤੁਹਾਡਾ ਪੂਰਾ ਨਾਮ, ਤੁਹਾਡੀ ਜਨਮ ਤਾਰੀਖ, ਤੁਹਾਡਾ ਨੌ-ਅੰਕਾਂ ਦਾ ਏ-ਨੰਬਰ ਅਤੇ ਤੁਹਾਡਾ ਮੂਲ ਦੇਸ਼ ਲਾਜ਼ਮੀ ਸ਼ਾਮਲ ਹੋਣਾ ਚਾਹੀਦਾ ਹੈ
 - ਕਨੂੰਨੀ ਤੌਰ 'ਤੇ ਸਥਾਈ ਨਿਵਾਸੀ (ਗ੍ਰੀਨ ਕਾਰਡ ਧਾਰਕ) ਜਾਂ ਯੂਐਸਏ (ਅਮਰੀਕਾ) ਦੇ ਨਾਗਰਿਕ ਦੁਆਰਾ ਦਸਤਖਤ ਕੀਤੇ ਹੋਏ ਲਾਜ਼ਮੀ ਹਨ। ਇਸਦੇ ਨਾਲ ਹੀ, ਵਿਅਕਤੀ ਦੇ ਪਾਸਪੋਰਟ ਜਾਂ ਗ੍ਰੀਨ ਕਾਰਡ ਦੀ ਕਾਪੀ ਵੀ ਸ਼ਾਮਲ ਕਰਨੀ ਲਾਜ਼ਮੀ ਹੈ
 - ਵਿਅਕਤੀ ਦਾ ਪੂਰਾ ਨਾਮ ਅਤੇ ਉਸਦਾ ਪਤਾ ਅਤੇ ਫੋਨ ਨੰਬਰ ਸ਼ਾਮਲ ਕੀਤਾ ਜਾਣਾ ਲਾਜ਼ਮੀ ਹੈ
 - ਲਾਜ਼ਮੀ ਤੌਰ 'ਤੇ ਇਹ ਦੱਸਿਆ ਜਾਣਾ ਚਾਹੀਦਾ ਹੈ ਕਿ ਉਹ ਕਦੋਂ ਤੋਂ ਅਤੇ ਕਿੰਨੇ ਸਮੇਂ ਤੋਂ ਤੁਹਾਨੂੰ ਜਾਣਦਾ/ਜਾਣਦੀ ਹੈ

2. ਦਸਤਾਵੇਜ਼ ਜੋ ਇਹ ਸਾਬਤ ਕਰ ਸਕਦੇ ਹਨ ਕਿ ਤੁਸੀਂ ਫਲਾਈਟ ਰਿਸਕ (ਭਗੌੜੇ) ਨਹੀਂ ਹੋ

- ਤੁਹਾਡਾ ਸਹਿਯੋਗ ਦੇਣ ਵਾਲੇ ਵਿਅਕਤੀ ਜਾਂ ਭਾਈਚਾਰਕ ਸੰਸਥਾ ਵੱਲੋਂ ਹਲਫਨਾਮਾ (ਪੱਤਰ)
 - ਤੁਹਾਡਾ ਪੂਰਾ ਨਾਮ, ਤੁਹਾਡੀ ਜਨਮ ਤਾਰੀਖ, ਤੁਹਾਡਾ ਨੌ-ਅੰਕਾਂ ਦਾ ਏ-ਨੰਬਰ ਅਤੇ ਤੁਹਾਡਾ ਮੂਲ ਦੇਸ਼ ਲਾਜ਼ਮੀ ਸ਼ਾਮਲ ਹੋਣਾ ਚਾਹੀਦਾ ਹੈ
 - ਵਿਅਕਤੀ/ਸੰਸਥਾ ਦਾ ਪੂਰਾ ਨਾਮ ਅਤੇ ਉਸਦਾ ਪਤਾ ਅਤੇ ਫੋਨ ਨੰਬਰ ਸ਼ਾਮਲ ਕੀਤਾ ਜਾਣਾ ਲਾਜ਼ਮੀ ਹੈ
 - ਕਨੂੰਨੀ ਤੌਰ 'ਤੇ ਸਥਾਈ ਨਿਵਾਸੀ (ਗ੍ਰੀਨ ਕਾਰਡ ਧਾਰਕ) ਜਾਂ ਯੂਐਸਏ (ਅਮਰੀਕਾ) ਦੇ ਨਾਗਰਿਕ ਦੁਆਰਾ ਦਸਤਖਤ ਕੀਤੇ ਹੋਏ ਲਾਜ਼ਮੀ ਹਨ। ਇਸਦੇ ਨਾਲ ਹੀ, ਵਿਅਕਤੀ ਦੇ ਪਾਸਪੋਰਟ ਜਾਂ ਗ੍ਰੀਨ ਕਾਰਡ ਦੀ ਕਾਪੀ ਵੀ ਸ਼ਾਮਲ ਕਰਨੀ ਲਾਜ਼ਮੀ ਹੈ
 - ਇਹ ਦੱਸਣਾ ਲਾਜ਼ਮੀ ਹੈ ਕਿ ਤੁਸੀਂ ਦੱਸੇ ਗਏ ਪਤੇ 'ਤੇ ਰਹੋਗੇ ਅਤੇ ਉਹ ਵਿਅਕਤੀ/ਸੰਸਥਾ ਤੁਹਾਡਾ ਸਹਿਯੋਗ ਕਰਨ ਲਈ ਤਿਆਰ ਹੈ – ਉਦਾਹਰਣ ਲਈ, ਉਹ ਤੁਹਾਨੂੰ ਉਸ ਦੌਰਾਨ ਰਿਹਾਇਸ਼ ਅਤੇ ਭੋਜਨ ਦਿੰਦੇ ਹਨ – ਜਦੋਂ ਤੁਸੀਂ ਇਮੀਗ੍ਰੇਸ਼ਨ ਦੀ ਕਾਰਵਾਈ ਦੇ ਅਧੀਨ ਹੁੰਦੇ ਹੋ
 - ਵਿਅਕਤੀ/ਸੰਸਥਾ ਦੇ ਬਿਜਲੀ ਜਾਂ ਟੈਲੀਫੋਨ ਦੇ ਬਿੱਲ ਦੀ ਕਾਪੀ ਨਾਮ ਅਤੇ ਵਰਤਮਾਨ ਪਤੇ ਸਮੇਤ ਸ਼ਾਮਲ ਕਰਨੀ ਲਾਜ਼ਮੀ ਹੈ ਜੋ ਕਿ ਹਲਫਨਾਮੇ ਵਿੱਚ ਦੱਸੇ ਗਏ ਰਿਹਾਇਸ਼ੀ ਪਤੇ ਨਾਲ ਮੇਲ ਖਾਣੇ ਚਾਹੀਦੇ ਹਨ
 - ਇਹ ਦੱਸਣਾ ਲਾਜ਼ਮੀ ਹੈ ਕਿ ਵਿਅਕਤੀ ਦੇ ਨਾਲ ਤੁਹਾਡਾ ਕੀ ਰਿਸ਼ਤਾ ਹੈ ਅਤੇ ਤੁਸੀਂ ਇੱਕ-ਦੂਜੇ ਨੂੰ ਕਿੰਨੇ ਸਮੇਂ ਤੋਂ ਜਾਣਦੇ ਹੋ।

- ਇਸ ਵਿੱਚ ਕਿਸੇ ਹੋਰ ਰਿਸ਼ਤੇਦਾਰ ਦੇ ਵੇਰਵੇ ਸ਼ਾਮਲ ਕੀਤੇ ਜਾ ਸਕਦੇ ਹਨ ਜਿੱਥੇ ਤੁਸੀਂ ਜਾ ਕੇ ਰਹੋਗੇ (ਹੋਰ ਪਰਿਵਾਰ, ਦੇਸ਼ ਆਦਿ)
 - ਕੁਝ ਵਾਕਿਆ ਸ਼ਾਮਲ ਕੀਤੇ ਜਾ ਸਕਦੇ ਹਨ ਜੋ ਉਸ ਵਿਅਕਤੀ ਨਾਲ ਤੁਹਾਡੇ ਰਿਸ਼ਤੇ ਅਤੇ ਤੁਹਾਡੇ ਮਜ਼ਬੂਤ ਨੈਤਿਕ ਚਰਿੱਤਰ ਨੂੰ ਦਰਸਾਉਂਦੇ ਹਨ
 - ਸਪਾਂਸਰਸ਼ਿਪ ਦੇ ਹਲਫਨਾਮੇ ਤੋਂ ਇਲਾਵਾ, ਤੁਸੀਂ ਇਹ ਵੀ ਸਬਮਿਟ ਕਰ ਸਕਦੇ ਹੋ
 - ਭਾਈਚਾਰੇ ਵਿੱਚੋਂ ਹੋਰਨਾਂ ਦੇ ਪੱਤਰ, ਜੋ ਉਹਨਾਂ ਦੇ ਸਹਿਯੋਗ ਨੂੰ ਦਿਖਾਉਂਦੇ ਹੋਣ। ਨੋਟ: ਲਿਖਣ ਵਾਲੇ ਦਾ ਨਾਮ, ਪਤਾ, ਸੰਪਰਕ ਜਾਣਕਾਰੀ ਅਤੇ ਇਮੀਗ੍ਰੇਸ਼ਨ ਸਥਿਤੀ ਸ਼ਾਮਲ ਹੋਣਾ ਲਾਜ਼ਮੀ ਹੈ
 - ਕਿਸੇ ਕਨੂੰਨੀ, ਮੈਡੀਕਲ ਜਾਂ ਸਮਾਜਿਕ ਸੇਵਾਵਾਂ ਦੇ ਦਸਤਾਵੇਜ਼ ਜੋ ਤੁਹਾਨੂੰ ਰਿਹਾਈ ਹੋਣ 'ਤੇ ਮਿਲਣਗੇ
3. ਦਸਤਾਵੇਜ਼ ਜੋ ਇਹ ਸਾਬਤ ਕਰ ਸਕਦੇ ਹਨ ਕਿ ਸਮਾਜ ਨੂੰ ਤੁਹਾਡੇ ਤੋਂ ਕੋਈ ਖਤਰਾ ਨਹੀਂ ਹੈ

- ਤੁਹਾਡੇ ਆਪਣੇ ਦੇਸ਼ ਜਾਂ ਕਿਸੇ ਹੋਰ ਦੇਸ਼ ਜਿੱਥੇ ਤੁਸੀਂ ਰਹਿ ਚੁੱਕੇ ਹੋ, ਉੱਥੋਂ ਦਾ ਬੇਦਾਗ ਅਪਰਾਧਿਕ ਰਿਕਾਰਡ ਦਾ ਸਰਟੀਫਿਕੇਟ।
- ਤੁਹਾਡੇ ਆਪਣੇ ਦੇਸ਼ ਜਾਂ ਕਿਸੇ ਹੋਰ ਦੇਸ਼ ਜਿੱਥੇ ਤੁਸੀਂ ਰਹਿ ਚੁੱਕੇ ਹੋ, ਉੱਥੋਂ ਦੇ ਬੇਦਾਗ ਅਪਰਾਧਿਕ ਰਿਕਾਰਡ ਦੇ ਸਰਟੀਫਿਕੇਟ ਦੀ ਕਾਪੀ।
- ਕਿਸੇ ਵੀ ਅਪਰਾਧਿਕ ਦੇਸ਼ਾਂ ਤੋਂ ਬਚੀ ਕੀਤੇ ਜਾਣ ਜਾਂ ਖਾਰਜ ਕੀਤੇ ਜਾਣ ਦੇ ਸਬੂਤ
- ਪੁਨਰਵਾਸ ਦੀਆਂ ਕਲਾਸਾਂ ਦੇ ਸਰਟੀਫਿਕੇਟ ਜਾਂ ਹੋਰਨਾਂ ਸਕਰਾਤਮਿਕ ਪ੍ਰਾਪਤੀਆਂ ਦਾ ਸਬੂਤ (ਕੋਈ ਡਿਗਰੀ ਜਾਂ ਸਿਖਲਾਈ ਪੂਰੀ ਕਰਨਾ, ਲੰਬੇ ਸਮੇਂ ਦਾ ਰੁਜ਼ਗਾਰ, ਸਵੈ-ਸੇਵੀ ਗਤੀਵਿਧੀਆਂ, ਤੁਹਾਡੇ ਪੂਜਾ ਸਥਾਨ ਵਿਖੇ ਗਤੀਵਿਧੀਆਂ)
- ਤੁਹਾਡੇ ਬੇਦਾਗ ਅਪਰਾਧਿਕ ਰਿਕਾਰਡ ਦੀ ਤਸਦੀਕ ਕਰਨ ਵਾਲਾ ਹਲਫਨਾਮਾ
 - ਤੁਹਾਡਾ ਪੂਰਾ ਨਾਮ, ਤੁਹਾਡੀ ਜਨਮ ਤਾਰੀਖ, ਤੁਹਾਡਾ ਨੌ-ਅੰਕਾਂ ਦਾ ਏ-ਨੰਬਰ ਅਤੇ ਤੁਹਾਡਾ ਮੂਲ ਦੇਸ਼ ਲਾਜ਼ਮੀ ਸ਼ਾਮਲ ਹੋਣਾ ਚਾਹੀਦਾ ਹੈ
 - ਤੁਹਾਡੇ ਦਸਤਖਤ ਲਾਜ਼ਮੀ ਹਨ
- ਤੁਹਾਡੇ ਪੁਨਰਵਾਸ ਦੀ ਤਸਦੀਕ ਕਰਨ ਵਾਲਾ ਹਲਫਨਾਮਾ
 - ਤੁਹਾਡਾ ਪੂਰਾ ਨਾਮ, ਤੁਹਾਡੀ ਜਨਮ ਤਾਰੀਖ, ਤੁਹਾਡਾ ਨੌ-ਅੰਕਾਂ ਦਾ ਏ-ਨੰਬਰ ਅਤੇ ਤੁਹਾਡਾ ਮੂਲ ਦੇਸ਼ ਲਾਜ਼ਮੀ ਸ਼ਾਮਲ ਹੋਣਾ ਚਾਹੀਦਾ ਹੈ
 - ਕਨੂੰਨੀ ਤੌਰ 'ਤੇ ਸਥਾਈ ਨਿਵਾਸੀ (ਗ੍ਰੀਨ ਕਾਰਡ ਧਾਰਕ) ਜਾਂ ਯੂਐਸਏ (ਅਮਰੀਕਾ) ਦੇ ਨਾਗਰਿਕ ਦੁਆਰਾ ਦਸਤਖਤ ਕੀਤੇ ਹੋਣੇ ਲਾਜ਼ਮੀ ਹਨ। ਇਸਦੇ ਨਾਲ ਹੀ, ਉਸ ਵਿਅਕਤੀ ਦੇ ਪਾਸਪੋਰਟ ਜਾਂ ਗ੍ਰੀਨ ਕਾਰਡ ਦੀ ਕਾਪੀ ਵੀ ਸ਼ਾਮਲ ਕਰਨੀ ਲਾਜ਼ਮੀ ਹੈ
 - ਵਿਅਕਤੀ ਦਾ ਪੂਰਾ ਨਾਮ ਅਤੇ ਉਸਦਾ ਪਤਾ ਅਤੇ ਫੋਨ ਨੰਬਰ ਸ਼ਾਮਲ ਕੀਤਾ ਜਾਣਾ ਲਾਜ਼ਮੀ ਹੈ
 - ਲਾਜ਼ਮੀ ਤੌਰ 'ਤੇ ਇਹ ਦੱਸਿਆ ਜਾਣਾ ਚਾਹੀਦਾ ਹੈ ਕਿ ਉਹ ਕਦੋਂ ਤੋਂ ਅਤੇ ਕਿੰਨੇ ਸਮੇਂ ਤੋਂ ਤੁਹਾਨੂੰ ਜਾਣਦਾ/ਜਾਣਦੀ ਹੈ
 - ਇਹ ਦੱਸਣਾ ਲਾਜ਼ਮੀ ਹੈ ਕਿ ਉਹ ਕਿਉਂ ਮੰਨਦਾ/ਮੰਨਦੀ ਹੈ ਕਿ ਤੁਸੀਂ ਮੁੜ-ਵਸੇਬਾ ਕੀਤਾ ਹੈ

ਸੁਝਾਅ

1. ਯਾਦ ਰੱਖੋ, ਇਹ ਤੁਹਾਡੀ ਪਨਾਹ ਦੀ ਅਰਜ਼ੀ ਨਹੀਂ ਹੈ। ਹਾਲਾਂਕਿ ਤੁਸੀਂ ਕਿਸੇ ਅੱਤਿਆਚਾਰ ਅਤੇ ਤਸੀਹੇ ਦਾ ਜ਼ਿਕਰ ਕਰ ਸਕਦੇ ਹੋ ਜਿਸ ਕਾਰਨ ਤੁਹਾਨੂੰ ਯੂਨਾਈਟੇਡ ਸਟੇਟਸ ਆਉਣਾ ਪਿਆ, ਪਰ ਇਹ ਤੁਹਾਡੀ ਪੈਰੋਲ ਬੇਨਤੀ ਦਾ ਫੇਕਸ ਨਹੀਂ ਹੋਣਾ ਚਾਹੀਦਾ ਹੈ। ਇਸਦੀ ਬਜਾਏ, ਤੁਹਾਨੂੰ 1) ਆਪਣੀ ਪਛਾਣ ਅਤੇ 2) ਇਹ ਸਾਬਤ ਕਰਨ 'ਤੇ ਧਿਆਨ ਦੇਣਾ ਚਾਹੀਦਾ ਹੈ ਕਿ ਤੁਸੀਂ ਫਲਾਈਟ ਰਿਸਕ (ਭਗੌੜੇ) ਨਹੀਂ ਹੋ ਅਤੇ 3) ਤੁਹਾਡੇ ਤੋਂ ਸਮਾਜ ਨੂੰ ਕੋਈ ਖਤਰਾ ਨਹੀਂ ਹੈ। ICE ਪੈਰੋਲ ਦਾ ਫੈਸਲਾ ਲੈਣ ਵਿੱਚ ਇਹਨਾਂ ਖਾਸ ਗੱਲਾਂ 'ਤੇ ਧਿਆਨ ਦੇਵੇਗਾ।
2. ਜੇ ਤੁਹਾਡੀ ਪਛਾਣ ਇਮੀਗ੍ਰੇਸ਼ਨ ਅਧਿਕਾਰੀਆਂ ਦੁਆਰਾ ਜ਼ਬਤ ਕੀਤੀ ਗਈ ਸੀ, ਤਾਂ ਸਹਾਇਕ ਪੱਤਰ ਵਿੱਚ ਇਸ ਗੱਲ ਦਾ ਜ਼ਿਕਰ ਕਰੋ ਕਿ ਸਰਕਾਰ ਦੇ ਕਬਜ਼ੇ ਵਿੱਚ ਕਿਹੜੇ ਦਸਤਾਵੇਜ਼ ਹਨ।
3. ਜੇਕਰ ਕਿਸੇ ਸਹਾਇਕ ਪੱਤਰ ਨੂੰ ਨੋਟਰੀ ਕੀਤਾ ਜਾ ਸਕਦਾ ਹੈ, ਤਾਂ ਅਜਿਹਾ ਕਰਨਾ ਬਹੁਤ ਵਧੀਆ ਰਹੇਗਾ। ਆਪਣੇ ਲੋਕਲ ਬੈਂਕ ਜਾਂ ਡਾਕਘਰ ਵਿੱਚ ਨੋਟਰੀ ਦੇ ਭੁਗਤਾਨ ਬਾਰੇ ਪੁੱਛੋ।

4. ਜੇ ਦਸਤਾਵੇਜ਼ ਅੰਗ੍ਰੇਜ਼ੀ ਵਿੱਚ ਨਹੀਂ ਹਨ ਉਹਨਾਂ ਦਾ ਅਨੁਵਾਦ ਕਰਨਾ ਅਤੇ ਅਸਲੀ ਅਤੇ ਅਨੁਵਾਦ ਕੀਤੇ ਗਏ ਦਸਤਾਵੇਜ਼, ਦੋਵਾਂ ਨੂੰ ਸ਼ਾਮਲ ਕਰਨਾ ਯਕੀਨੀ ਬਣਾਉ। ਇਸ ਵਿੱਚ ਸਹਿਯੋਗ ਦੇ ਹਲਫਨਾਮੇ, ਪਾਸਪੋਰਟ, ਜਨਮ ਦੇ ਸਰਟੀਫਿਕੇਟ ਅਤੇ ਅੰਗ੍ਰੇਜ਼ੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਦੇ ਦਸਤਾਵੇਜ਼ ਸ਼ਾਮਲ ਹਨ।
5. ਤੁਸੀਂ ਸਿਰਜਣਸ਼ੀਲ ਬਣ ਸਕਦੇ ਹੋ! ਜੇਕਰ ਤੁਹਾਡੇ ਕੋਲ ਕੋਈ ਹੋਰ ਦਸਤਾਵੇਜ਼, ਪੱਤਰ ਜਾਂ ਸਰਟੀਫਿਕੇਟ ਹਨ, ਜੋ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਪਛਾਣ ਅਤੇ ਇਹ ਸਾਬਤ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ ਕਿ ਤੁਸੀਂ ਭਰੋੜੇ ਜਾਂ ਜਨਤਕ ਸੁਰੱਖਿਆ ਲਈ ਖਤਰਾ ਨਹੀਂ ਹੋ, ਤਾਂ ਤੁਸੀਂ ਅਜਿਹੇ ਦਸਤਾਵੇਜ਼ ਸ਼ਾਮਲ ਕਰ ਸਕਦੇ ਹੋ।
6. ਇਹ ਗੱਲ ਮਹੱਤਵਪੂਰਨ ਹੈ ਕਿ ਤੁਸੀਂ ਅਤੇ ਤੁਹਾਡਾ ਸਹਿਯੋਗ ਕਰਨ ਵਾਲਾ(ਵਾਲੇ) ਵਿਅਕਤੀ ਤੁਹਾਡੀ ਪੈਰੋਲ ਬੇਨਤੀ ਦੀ ਸਮੱਗਰੀ ਨੂੰ ਸਮਝਣ। ਤੁਹਾਨੂੰ ICE ਏਜੰਟ ਨਾਲ ਇੰਟਰਵਿਊ ਲਈ ਬੁਲਾਇਆ ਜਾਵੇਗਾ ਅਤੇ ਸਹਿਯੋਗ ਕਰਨ ਵਾਲੇ ਵਿਅਕਤੀ ਨੂੰ ਸਹਿਯੋਗ ਦੇ ਹਲਫਨਾਮੇ ਵਿਚਲੀ ਜਾਣਕਾਰੀ ਦੀ ਪੁਸ਼ਟੀ ਕਰਨ ਵਾਸਤੇ ਬੁਲਾਇਆ ਜਾ ਸਕਦਾ ਹੈ।
7. ਤੁਸੀਂ ਕਵਰ ਪੇਜ ਸਬਮਿਟ ਕਰ ਸਕਦੇ ਹੋ ਜਿਸ ਵਿੱਚ ਬੇਨਤੀ ਬਾਰੇ ਸੰਖੇਪ ਵਿੱਚ ਦੱਸਿਆ ਹੋਵੇਗਾ ਅਤੇ ਤੁਹਾਡੇ ਵੱਲੋਂ ਬੇਨਤੀ ਲਈ ਸ਼ਾਮਲ ਕੀਤੇ ਦਸਤਾਵੇਜ਼ਾਂ ਦੀ ਸੂਚੀ ਹੋਵੇਗੀ।
8. ਇਸਦੇ ਨਾਲ ਤੁਹਾਨੂੰ ਸਹਿਯੋਗ ਦੇ ਹਲਫਨਾਮਿਆਂ ਦੇ ਨਮੂਨੇ ਦਾ ਪੈਕੇਟ ਨੱਥੀ ਕੀਤਾ ਗਿਆ ਮਿਲੇਗਾ ਜਿਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਤਰ੍ਹਾਂ ਦਾ ਪੱਤਰ ਕਿਵੇਂ ਦਿਸਦਾ ਹੈ। ਕਿਰਪਾ ਕਰਕੇ ਯਾਦ ਰੱਖੋ ਕਿ ਇਹ ਸਿਰਫ ਨਮੂਨੇ ਹਨ। ਇਹਨਾਂ ਦਸਤਾਵੇਜ਼ਾਂ ਨੂੰ ਤੁਹਾਡੀ ਪੈਰੋਲ ਬੇਨਤੀ ਵਿੱਚ ICE ਕੋਲ ਸਬਮਿਟ ਨਹੀਂ ਕੀਤਾ ਜਾਣਾ ਚਾਹੀਦਾ ਹੈ ਅਤੇ ਤੁਹਾਨੂੰ ਕਿਸੇ ਪੱਤਰ ਨੂੰ ਸ਼ਬਦ-ਦਰ-ਸ਼ਬਦ ਕਾਪੀ ਨਹੀਂ ਕਰਨਾ ਚਾਹੀਦਾ। ਇਹ ਇੱਕ ਨਿੱਜੀ ਪ੍ਰਕਿਰਿਆ ਹੈ ਅਤੇ ਹਰੇਕ ਕੇਸ ਵੱਖਰਾ ਹੁੰਦਾ ਹੈ।

ਸਹਿਯੋਗ ਦੇ ਨਮੂਨਾ ਪੱਤਰ

ਕਿਰਪਾ ਕਰਕੇ ਧਿਆਨ ਦਿਓ, ਇਹ ਉਦਾਹਰਣਾਂ ਵਜੋਂ ਹਨ। ਤੁਹਾਨੂੰ ਇਹ ਪੱਤਰ ਜਮ੍ਹਾਂ ਨਹੀਂ ਕਰਨੇ ਚਾਹੀਦੇ ਹਨ ਜਾਂ ਪੱਤਰਾਂ ਨੂੰ ਸ਼ਬਦ-ਦਰ-ਸ਼ਬਦ ਕਾਪੀ ਨਹੀਂ ਕਰਨਾ ਚਾਹੀਦਾ।

ਸਹਿਯੋਗ ਦੇ ਪੱਤਰਾਂ ਵਿੱਚ ਤੁਹਾਡੇ ਕੇਸ ਨਾਲ ਜੁੜੀ ਜਾਣਕਾਰੀ ਸ਼ਾਮਲ ਹੋਣੀ ਚਾਹੀਦੀ ਹੈ।

ਜੇ ਦਸਤਾਵੇਜ਼ ਅੰਗ੍ਰੇਜ਼ੀ ਵਿੱਚ ਨਹੀਂ ਹਨ ਉਹਨਾਂ ਦਾ ਅਨੁਵਾਦ ਕਰਨਾ ਅਤੇ ਅਸਲੀ ਅਤੇ ਅਨੁਵਾਦ ਕੀਤੇ ਗਏ

ਦਸਤਾਵੇਜ਼, ਦੋਵਾਂ ਨੂੰ ਸ਼ਾਮਲ ਕਰਨਾ ਯਕੀਨੀ ਬਣਾਓ।

ਵਧੀਆ ਉਦਾਹਰਨ#1

****ਸਿਰਫ਼ ਨਮੂਨਾ। ਸਪੁਰਦ ਜਾਂ ਕਾਪੀ ਨਾ ਕਰੋ****

ਮੈਰੀ ਸਮਿੱਥ
201 ਗ੍ਰੀਨਬੁੱਕ ਸਪ੍ਰਿੰਗਸ ਡਾ.
ਓਰਲੈਂਡੋ, FL 32789

12 ਜੂਨ, 2019

ਸਤਿਕਾਰਯੋਗ ICE ਅਧਿਕਾਰੀ:

ਮੈਂ, ਮੈਰੀ ਸਮਿੱਥ ਨੇ ਨਿਮਰਤਾ ਸਹਿਤ ਬੇਨਤੀ ਕੀਤੀ ਹੈ ਕਿ ਟੈਰੀ ਮੈਨੁਅਲ ਬਾਈਲ, A#123-456-789 ਨੂੰ ਫਲੋਰਿਡਾ ਵਿੱਚ ਇਮੀਗ੍ਰੇਸ਼ਨ ਕੋਰਟ ਦੇ ਸਾਹਮਣੇ ਆਪਣੀ ਅਦਾਲਤ ਦੀ ਸੁਣਵਾਈ ਵਿੱਚ ਭਾਗ ਲੈਣ ਦੌਰਾਨ ਹਿਰਾਸਤ ਤੋਂ ਰਿਹਾ ਕਰ ਦਿੱਤਾ ਜਾਵੇ।

ਮੈਂ ਇੱਕ ਅਮਰੀਕੀ ਨਾਗਰਿਕ ਹਾਂ। ਮੈਂ ਆਪਣੇ ਪੂਰੇ ਜੀਵਨ ਲਈ ਸੰਯੁਕਤ ਰਾਜ ਵਿੱਚ ਰਹਿ ਰਹੀ ਹਾਂ ਅਤੇ 13 ਸਾਲ ਤੋਂ ਮੇਰੇ ਮੌਜੂਦਾ ਸਹਿਰ ਅਤੇ ਭਾਈਚਾਰੇ ਵਿੱਚ ਰਹਿ ਰਹੀ ਹਾਂ।


ਮੈਂ ਟੈਰੀ ਨੂੰ ਇਸ ਪਿਛਲੇ ਸਾਲ ਤੋਂ ਜਾਣਦੀ ਹਾਂ। ਮੇਰਾ ਮੌਜੂਦਾ ਪ੍ਰੇਮੀ ਟੈਰੀ ਦਾ ਕਜ਼ਿਨ ਹੈ ਅਤੇ ਉਸ ਨੇ ਸਾਨੂੰ ਇੱਕ ਦੂਜੇ ਨਾਲ ਮਿਲਵਾਇਆ। ਮੈਂ ਟੈਰੀ ਨੂੰ ਜਾਣਦੀ ਹਾਂ ਅਤੇ ਉਸ ਨੂੰ ਹਮੇਸ਼ਾ ਇੱਕ ਦਿਆਲੂ ਵਿਅਕਤੀ ਦੇ ਰੂਪ ਵਿੱਚ ਵੇਖਿਆ ਹੈ। ਜਦੋਂ ਕਿ ਟੈਰੀ ਹਿਰਾਸਤ ਵਿੱਚ ਹੈ, ਫਿਰ ਵੀ ਮੈਂ ਹਰੇਕ ਹਫ਼ਤੇ ਉਸ ਨਾਲ 2 ਜਾਂ 3 ਵਾਰ ਗੱਲ ਕਰਦੀ ਹਾਂ।

ਹਿਰਾਸਤ ਤੋਂ ਰਿਹਾ ਹੋਣ 'ਤੇ, ਟੈਰੀ ਸਾਡੇ ਨਾਲ 201, ਗ੍ਰੀਨਬੁੱਕ ਸਪ੍ਰਿੰਗਸ ਡਾ. ਓਰਲੈਂਡੋ, FL 32789 ਵਿਖੇ ਮੇਰੇ ਘਰ ਰਹੇਗਾ। ਮੈਂ ਟੈਰੀ ਨੂੰ ਕੱਪੜੇ, ਭੋਜਨ ਅਤੇ ਉਸ ਦੀਆਂ ਜ਼ਰੂਰਤਾਂ ਲਈ ਆਰਥਿਕ ਤੌਰ 'ਤੇ ਸਮਰਥਨ ਕਰਾਂਗਾ ਅਤੇ ਮੈਂ ਇਹ ਯਕੀਨੀ ਕਰਾਂਗਾ ਕਿ ਉਸ ਕੋਲ ਭਵਿੱਖ ਦੀਆਂ ਸਾਰੀਆਂ ਇਮੀਗ੍ਰੇਸ਼ਨ ਕੋਰਟ ਸੁਣਵਾਈਆਂ ਲਈ ਆਵਾਜਾਈ ਹੈ।

ਮੈਂ ਸੰਯੁਕਤ ਰਾਜ ਵਿੱਚ ਆਪਣੀ ਇਮੀਗ੍ਰੇਸ਼ਨ ਸਥਿਤੀ ਸਾਬਿਤ ਕਰਨ ਲਈ ਆਪਣੇ ਜਨਮ ਪ੍ਰਮਾਣ ਪੱਤਰ ਦੀ ਇੱਕ ਪ੍ਰਤੀ ਨੱਥੀ ਕੀਤੀ ਹੈ। ਮੈਂ ਆਪਣੇ ਘਰ ਦੇ ਪਤੇ ਨੂੰ ਸਾਬਿਤ ਕਰਨ ਲਈ ਬਿਜਲੀ ਦੇ ਬਿਲ ਦੀ ਇੱਕ ਪ੍ਰਤੀ ਅਤੇ ਆਪਣੇ ਵਿੱਤੀ ਰਿਕਾਰਡ ਦੀ ਇੱਕ ਪ੍ਰਤੀ ਵੀ ਸ਼ਾਮਿਲ ਕੀਤੀ ਹੈ, ਇਹ ਵਿਖਾਉਣ ਲਈ ਕਿ ਮੈਂ ਟੈਰੀ ਦਾ ਆਰਥਿਕ ਤੌਰ 'ਤੇ ਉਦੋਂ ਤੱਕ ਸਮਰਥਨ ਕਰ ਸਕਦੀ ਹਾਂ, ਜਦੋਂ ਤੱਕ ਉਹ ਫਲੋਰਿਡਾ ਇਮੀਗ੍ਰੇਸ਼ਨ ਅਦਾਲਤ ਦੇ ਸਾਹਮਣੇ ਆਪਣੀ ਸ਼ਰਣ ਮਾਮਲੇ ਲਈ ਲੜਦਾ ਹੈ।

ਇਸ ਬੇਨਤੀ 'ਤੇ ਤੁਹਾਡੀ ਦਿਆਲੂ ਕਿਰਪਾ ਦ੍ਰਿਸ਼ਟੀ ਲਈ ਧੰਨਵਾਦ। ਕਿਰਪਾ ਕਿਸੇ ਵੀ ਪ੍ਰਸ਼ਨ ਲਈ, ਸਿੱਧਾ ਮੇਰੇ ਨਾਲ ਸੰਪਰਕ ਕਰਨ ਵਿੱਚ ਹਿਚਕਿਚਾਹਟ ਮਹਿਸੂਸ ਨਾ ਕਰੋ। ਮੈਂ ਘਰੋਂ ਹੀ ਕੰਮ ਕਰਦੀ ਹਾਂ ਅਤੇ ਇਸ ਲਈ 9 AM EST ਤੋਂ ਬਾਅਦ ਉਪਲਬਧ ਹਾਂ। ਤੁਸੀਂ ਮੈਨੂੰ (555) 123-4567 ਜਾਂ marysmith123@email.com 'ਤੇ ਸੰਪਰਕ ਕਰ ਸਕਦੇ ਹੋ। ਮੈਂ ਇਹ ਪੱਤਰ ਆਪਣੇ ਮੂਲ ਫਲੋਰਿਡਾ ਡ੍ਰਾਈਵਰ ਦੇ ਲਾਇਸੈਂਸ ਅਤੇ ਜਨਮ ਪ੍ਰਮਾਣ ਪੱਤਰ ਨਾਲ ਪੇਸ਼ ਕੀਤਾ ਹੈ, ਜਿਸ ਦੀਆਂ ਪ੍ਰਤੀਆਂ ਇਸ ਪੱਤਰ ਨਾਲ ਨੱਥੀ ਕੀਤੀਆਂ ਹੋਈਆਂ ਹਨ, ਜੋ ਫਲੋਰਿਡਾ ਰਾਜ ਦੀ ਇੱਕ ਨੋਟਰੀ ਦੁਆਰਾ ਪ੍ਰਮਾਣਿਤ ਹਨ।

ਸ਼ੁਭਚਿੰਤਕ,
Mary Smith
ਮੈਰੀ ਸਮਿੱਥ



ਜਾਂ ਜਾਂ ਕਾਪੀ ਨਾ ਕਰੋ

*** ਫਾਰਮ ਪੱਤਰਾਂ ਤੋਂ ਸਾਵਧਾਨ ਰਹੋ! ***

ਸਮਰਥਨ ਪੱਤਰ ਵਿਅਕਤੀਗਤ ਹੋਣਾ ਚਾਹੀਦਾ ਹੈ!

ਫਾਰਮ ਪੱਤਰਾਂ ਦਾ ਇੱਥੇ ਇੱਕ ਉਦਾਹਰਨ ਹੈ।

ਇਹ ਉਹ ਨਹੀਂ ਹੈ ਜੋ ਤੁਸੀਂ ਚਾਹੁੰਦੇ ਹੋ!

ਸਿਰਫ਼ ਨਮੂਨਾ। ਸਪੁਰਦ ਜਾਂ ਕਾਪੀ ਨਾ ਕਰੋ।

ਸਮਰਥਨ ਦਾ ਹਲਫ਼ੀਆ ਬਿਆਨ

ਮੈਂ, ਮੈਕਸ ਵਿਥਰਸ, ਅਮਰੀਕੀ ਨਾਗਰਿਕ ਨਿਊ ਜਰਸੀ ਡਾਈਵਰ ਦੇ ਲਾਇਸੈਂਸ M1111 12345 67810 ਨਾਲ ਪਛਾਣਿਆ ਜਾਂਦਾ ਹਾਂ, 14 Brown Blvd., Trenton, NJ 08601 ਵਿਖੇ ਰਹਿੰਦਾ ਹਾਂ, ਇਸ ਦੀ ਝੂਠੀ ਗਵਾਹੀ ਦੇ ਜ਼ੁਰਮਾਨੇ ਤਹਿਤ ਪ੍ਰਮਾਣਿਤ ਕਰਦਾ ਹਾਂ:

ਮੇਰਾ ਜਨਮ ਦਿਨ 1990 ਨੂੰ ਹੋਇਆ ਸੀ

2016 ਤੋਂ Education Inc

ਵਿਖੇ ਕੰਮ ਕਰਦਾ ਹਾਂ

ਅਤੇ ਇਸ ਤਰ੍ਹਾਂ ਹੈ:

ਇਹ ਹਲਫ਼ੀਆ ਬਿਆਨ ਅੱਗੇ ਦਿੱਤੇ ਵਿਅਕਤੀ ਦੀ ਤਰਾਫ਼ੋਂ ਨਿਸ਼ਪਾਦਿਤ ਕੀਤਾ ਗਿਆ ਹੈ:

ਨਾਮ: ਮਾਰਟਿਨ ਹਿਨਾਜ਼ੋਸਾ

ਵਿਵਾਹਕ ਸਥਿਤੀ: ਕੁਆਰਾ

ਪ੍ਰਾਯੋਜਕ ਨਾਲ ਰਿਸ਼ਤਾ: ਸਾਲਾ/ਜੀਜਾ

ਜਨਮ ਮਿਤੀ: 01/02/1980

ਪਤਾ: ਸਟੀਵਾਰਡ ਡਿਟੈਂਸ਼ਨ ਸੈਂਟਰ/146 CCA ਰੋਡ, ਲੰਪਕਿਨ GA 31815

ਮੈਂ ਉਸ ਵਿਅਕਤੀ ਲਈ ਵਿੱਤੀ ਸਹਾਇਤਾ, ਰੂਮ ਬੋਰਡ ਅਤੇ ਸਾਰੇ ਖਰਚੇ ਪ੍ਰਦਾਨ ਕਰਨ ਦੇ ਸਮਰੱਥ ਹਾਂ, ਜਿਸ ਦੀ ਤਰਫ਼ੋਂ ਇਹ ਹਲਫ਼ੀਆ ਬਿਆਨ ਨਿਸ਼ਪਾਦਿਤ ਕੀਤਾ ਗਿਆ ਹੈ। ਇਹ ਹਲਫ਼ੀਆ ਬਿਆਨ ਮੇਰੇ ਦੁਆਰਾ ਇਹ ਯਕੀਨੀ ਬਣਾਉਣ ਲਈ ਬਣਾਇਆ ਗਿਆ ਹੈ ਕਿ ਜਿਸ ਵਿਅਕਤੀ ਦੇ ਬਾਰੇ ਵਿੱਚ ਦੱਸਿਆ ਗਿਆ ਹੈ ਉਹ ਜਨਤਕ ਖਰਚਾ ਨਹੀਂ ਬਣੇਗਾ।

ਪ੍ਰਾਯੋਜਕ ਦੀ ਸਹੂ ਜਾਂ ਪੁਸ਼ਟੀ

ਮੈਂ ਨਿਊ ਜਰਸੀ ਕਨੂੰਨ ਦੇ ਤਹਿਤ ਅਪਰਾਧ ਦੇ ਜ਼ੁਰਮਾਨੇ ਦੇ ਤਹਿਤ ਪ੍ਰਮਾਣਿਤ ਕਰਦਾ ਹਾਂ ਕਿ ਮੈਨੂੰ ਮੇਰੇ ਦੁਆਰਾ ਹਸਤਾਖਰਿਤ ਇਸ ਹਲਫ਼ੀਆ ਬਿਆਨ ਦੀ ਸਮੱਗਰੀ ਪਤਾ ਹੈ ਅਤੇ ਇਹ ਬਿਆਨ ਸੱਚ ਅਤੇ ਸਹੀ ਹਨ।


ਮੈਕਸ ਵਿਥਰਸ

ਮੈਕਸ ਵਿਥਰਸ

ਸਟੇਟ ਐਂਡ ਨਿਊ ਜਰਸੀ

ਕਾਉਂਟੀ ਐਂਡ ਮਰਸੀ

08/07/2019



ਜਾਂ ਜਾਂ ਕਾਪੀ ਨਾ ਕਰੋ

ਚੰਗਾ ਉਦਾਹਰਣ #2

30 ਅਗਸਤ, 2019

ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ

ਪੀ.ਓ. ਬਾਕਸ 248

ਲੰਪਕਿਨ, GA 31815

ਪਿਆਰੇ ICE ਅਧਿਕਾਰੀ:

ਮੈਂ, , ਅਮਰੀਕੀ ਨਾਗਰਿਕ, ਪਛਾਣ ਵਜੋਂ ਨਿਊ ਜਰਸੀ ਦਾ ਡ੍ਰਾਈਵਰ
ਲਾਇਸੈਂਸ #L , ਤਸਦੀਕ ਕਰਦਾ ਹਾਂ ਕਿ ਜੇਕਰ ਮੇਰੇ ਸਾਲੇ (ਬ੍ਰਦਰ-ਇਨ-ਲਾਅ),
, ਨੂੰ ਪੈਰੋਲ 'ਤੇ ਰਿਹਾਅ ਕੀਤਾ ਜਾਂਦਾ ਹੈ ਤਾਂ ਉਹ ਨਿਊ ਜਰਸੀ ਵਿਖੇ ਸਥਿਤ ਸਾਡੇ ਘਰ ਵਿੱਚ
ਮੇਰੇ ਪਰਿਵਾਰ ਨਾਲ ਰਹਿ ਸਕਦਾ ਹੈ। ਮੈਂ ਭਰੋਸਾ ਦਿਵਾਉਂਦਾ ਹਾਂ ਕਿ ਉਹ ਪਬਲਿਕ ਚਾਰਜ ਨਹੀਂ
ਬਣੇਗਾ। ਮੈਂ

13 ਅਗਸਤ, 2018 ਤੋਂ ਕੰਮ ਕਰ ਰਿਹਾ ਹਾਂ ਅਤੇ ਮੈਂ ਉਹਨਾਂ ਦੇ ਪਨਾਹ ਦੇ ਕੇਸ ਦੇ ਦੌਰਾਨ ਉਹਨਾਂ
ਨੂੰ ਵਿੱਤੀ ਸਹਾਇਤਾ, ਕਮਰਾ, ਬੋਰਡ ਅਤੇ ਰਹਿਣ ਨਾਲ ਸਬੰਧਿਤ ਸਾਰੇ ਖਰਚੇ ਦੇਣ ਲਈ ਤਿਆਰ
ਹਾਂ।

ਮੇਰਾ ਦੀ ਭੈਣ, ਨਾਲ ਤਿੰਨ ਸਾਲਾਂ ਤੋਂ ਰਿਸ਼ਤਾ ਹੈ। ਅਸੀਂ 14 ਮਈ, 2019 ਨੂੰ ਦੁਬਾਰਾ ਮਿਲੇ ਸੀ
ਅਤੇ ਹੁਣ ਉਹ ਮੇਰੇ ਪਰਿਵਾਰ ਅਤੇ ਮੇਰੇ ਨਾਲ ਨਿਊ ਜਰਸੀ ਵਿੱਚ ਰਹਿੰਦੀ ਹੈ। ਸਾਡਾ ਪਤਾ ਹੈ,

ਆਪਣੇ ਪਰਿਵਾਰ ਨਾਲ ਮਿਲ ਕੇ, ਮੈਂ ਪਨਾਹ ਦੇ ਕੇਸ ਵਿੱਚ ਉਹਨਾਂ ਦਾ ਅਤੇ ਉਹਨਾਂ ਦੇ ਭਰਾ ਦਾ
ਪੂਰਾ ਸਹਿਯੋਗ ਦਿੰਦਾ ਹਾਂ। ਅਸੀਂ ਭਰੋਸਾ ਦਿਵਾਉਂਦੇ ਹਾਂ ਕਿ ਉਹ ਕੋਰਟ ਦੇ ਸਾਹਮਣੇ
ਸਾਰੇ ICE ਚੈਕ-ਇਨ ਅਤੇ ਸੁਣਵਾਈਆਂ ਵਿੱਚ ਸ਼ਾਮਲ ਹੋਵੇਗਾ।

ਮੈਂ ਇਸ ਪੱਤਰ ਨਾਲ ਆਪਣਾ ਡ੍ਰਾਈਵਰ ਲਾਇਸੈਂਸ ਅਤੇ ਸੰਯੁਕਤ ਰਾਜ (ਯੂ.ਐਸ.) ਦੀ ਨਾਗਰਿਕਤਾ
ਦਾ ਸਬੂਤ ਨੱਥੀ ਕੀਤਾ ਹੈ ਅਤੇ ਜੇਕਰ ਤੁਹਾਨੂੰ ਇਸ ਬੇਨਤੀ ਨੂੰ ਅੱਗੇ ਵਧਾਉਣ ਲਈ ਹੋਰ ਕੁਝ
ਚਾਹੀਦਾ ਹੈ ਤਾਂ ਮੈਨੂੰ ਪ੍ਰਦਾਨ ਕਰਨ ਵਿੱਚ ਖੁਸ਼ੀ ਹੋਵੇਗੀ।

ਧਿਆਨ ਦੇਣ ਲਈ ਤੁਹਾਡਾ ਧੰਨਵਾਦ ਅਤੇ ਮੈਂ ਜਲਦੀ ਤੋਂ ਜਲਦੀ ਸਾਡੇ ਘਰ ਆਉਣ
ਦੀ ਉਮੀਦ ਕਰਦਾ ਹਾਂ।

ਸਮਾਂ ਜਾਂ ਕਾਪੀ ਨਾ ਕਰੋ

ਸੁਭਚਿੰਤਕ,

ਪੈਰੋਲ ਲਾਸਟ ਦੇ ਸਾਰੇ ਕਲਾਸ
ਮੈਂਬਰਾਂ ਨੂੰ ਹੇਠਾਂ ਲਿਖੇ ਬਾਕਸਾਂ 'ਤੇ
ਸਹੀ ਦਾ ਨਿਸ਼ਾਨ ਲਗਾਉਣਾ ਹੈ।

DEPARTMENT OF HOMELAND SECURITY

NOTICE TO APPEAR

ਪੇਸ਼ ਹੋਣ ਲਈ ਨੋਟਿਸ

In removal proceedings under section 240 of the Immigration and Nationality Act: File No. A [REDACTED]

In the Matter of: [REDACTED]

Respondent: [REDACTED] currently residing at:
Tallahatchie County Correctional Facility, 415 U.S. Highway 49 N, Tutwiler, MS 38963
(Number, street, city and ZIP code) (Area code and phone number)

+ You are an arriving alien. ਤੁਸੀਂ ਪਰਦੇਸੀ ਹੋ।
 You are an alien present in the United States who has not been admitted or paroled. You are an applicant for admission.
 You have been admitted to the United States, but are removable for the reasons stated below.

The Department of Homeland Security alleges that:

- 1) You are not a citizen or national of the United States.
- 2) You are a native of Cuba and a citizen of Cuba.
- 3) You applied for admission at POB, Paso Del Norte, El Paso, TX on 1/29/2019;
- 4) You did not then possess or present a valid immigrant visa, reentry permit, border crossing identification card, or other valid entry document.

On the basis of the foregoing, it is charged that you are subject to removal from the United States pursuant to the following provision(s) of law:

Section 212(a)(7)(A)(i)(I) of the Immigration and Nationality Act (Act), as amended, as an immigrant who, at the time of application for admission, is not in possession of a valid unexpired immigrant visa, reentry permit, border crossing card, or other valid entry document required by the Act, and a valid unexpired passport, or other suitable travel document, or document of identity and nationality as required under the regulations issued by the Attorney General under section 211(a) of the Act.

ਇਹ ਨੋਟਿਸ ਪਨਾਹ ਅਧਿਕਾਰੀ ਦੇ ਇਹ ਪਤਾ ਲਗਾਉਣ ਤੋਂ ਬਾਅਦ ਜਾਰੀ ਕੀਤਾ ਗਿਆ ਹੈ ਕਿ ਜਵਾਬਦਾਰ ਨੇ ਜੁਲਮ ਜਾਂ ਤਸੀਹੇ ਦਾ ਡਰ ਦਿਖਾਇਆ ਹੈ।

+ This notice is being issued after an asylum officer has found that the respondent has demonstrated a credible fear of persecution or torture.
 Section 235(b)(1) order was vacated pursuant to: 8CFR 208.30 8CFR 235.3(b)(5)(iv)

YOU ARE ORDERED to appear before an immigration judge of the United States Department of Justice at:
LaSalle Service Processing Center, 830 Pinehill Road, Jena, LA 71342
(Complete Address of Immigration Court, including Room Number, if any)

on [TBD] (Date) at [TBD] (Time) to show why you should not be removed from the United States based on the charge(s) set forth above.

Date: FEB 15 2019

[Signature] Dusty Clark
Supervisory Asylum Officer
(Signature and Title of Issuing Officer)

Houston, TX
(City and State)

Notice to Respondent

Warning: Any statement you make may be used against you in removal proceedings.

Alien Registration: This copy of the Notice to Appear served upon you is evidence of your alien registration while you are under removal proceedings. You are required to carry it with you at all times.

Representation: If you so choose, you may be represented in this proceeding, at no expense to the Government, by an attorney or other individual authorized and qualified to represent persons before the Executive Office for Immigration Review, pursuant to 8 CFR 1003.16. Unless you so request, no hearing will be scheduled earlier than ten days from the date of this notice, to allow you sufficient time to secure counsel. A list of qualified attorneys and organizations who may be available to represent you at no cost will be provided with this notice.

Conduct of the hearing: At the time of your hearing, you should bring with you any affidavits or other documents, which you desire to have considered in connection with your case. If you wish to have the testimony of any witnesses considered, you should arrange to have such witnesses present at the hearing.

At your hearing you will be given the opportunity to admit or deny any or all of the allegations in the Notice to Appear and that you are inadmissible or removable on the charges contained in the Notice to Appear. You will have an opportunity to present evidence on your own behalf, to examine any evidence presented by the Government, to object, on proper legal grounds, to the receipt of evidence and to cross examine any witnesses presented by the Government. At the conclusion of your hearing, you have a right to appeal an adverse decision by the immigration judge.

You will be advised by the immigration judge before whom you appear of any relief from removal for which you may appear eligible including the privilege of departure voluntarily. You will be given a reasonable opportunity to make any such application to the immigration judge.

Failure to appear: You are required to provide the DHS, in writing, with your full mailing address and telephone number. You must notify the Immigration Court and the Department of Homeland Security immediately by using Form EOIR-33 whenever you change your address or telephone number during the course of this proceeding. You will be provided with a copy of this form. Notices of hearing will be mailed to this address. If you do not submit Form EOIR-33 and do not otherwise provide an address at which you may be reached during proceedings, then the Government shall not be required to provide you with written notice of your hearing. If you fail to attend the hearing at the time and place designated on this notice, or any date and time later directed by the Immigration Court, a removal order may be made by the immigration judge in your absence, and you may be arrested and detained by the DHS.

Mandatory Duty to Surrender for Removal: If you become subject to a final order of removal, you must surrender for removal to your local DHS office, listed on the Internet at <http://www.ice.dhs.gov/contact/ice>, as directed by DHS and required by statute and regulation. Immigration regulations at 8 CFR 1241.1 define when the removal order becomes administratively final. If you are granted voluntary departure and fail to depart the United States as required, fail to post a bond in connection with voluntary departure, or fail to comply with any other condition or term in connection with voluntary departure, you must surrender for removal on the next business day thereafter. If you do not surrender for removal as required, you will be ineligible for all forms of discretionary relief for as long as you remain in the United States and for ten years after departure or removal. This means you will be ineligible for asylum, cancellation of removal, voluntary departure, adjustment of status, change of nonimmigrant status, registry, and related waivers for this period. If you do not surrender for removal as required, you may also be criminally prosecuted under section 243 of the Immigration and Nationality Act (the Act).

U.S. Citizenship Claims: If you believe you are a United States citizen, please advise DHS by calling the ICE Law Enforcement Support Center toll free at (855)445-6933.

Request for Prompt Hearing

To expedite a determination in my case, I request this Notice to Appear be filed with the Executive Office of Immigration Review as soon as possible. I waive my right to a 10-day period prior to appearing before an immigration judge and request my hearing be scheduled.

Before:

(Signature of Respondent)

Date: _____

(Signature and Title of Immigration Officer)

Certificate of Service

FEB 27 2019

This Notice To Appear was served on the respondent by me on _____, in the following manner and in compliance with section 239(a)(1) of the Act.

In person by certified mail, returned receipt if _____ requested by regular mail

Attached is a credible fear worksheet.

Attached is a list of organization and attorneys which provide free legal services.

The alien was provided oral notice in the Spanish language of the time and place of his or her hearing and of the consequences of failure to appear as provided in section 240(b)(7) of the Act.

(Signature of Respondent if Personally Served)

(Signature and Title of Officer)

DEPARTMENT OF HOMELAND SECURITY
U.S. Immigration and Customs Enforcement

PAROLE ADVISAL AND SCHEDULING NOTIFICATION

ਪੈਰੋਲ ਸਲਾਹ ਅਤੇ ਸਮਾਂ-ਤਹਿ ਕਰਨ ਦੀ ਨੋਟੀਫਿਕੇਸ਼ਨ

Alien's Claimed Name(s) (including AKAs)	_____
_____	AA(s) _____
Detention Facility Name and Location	Tallahatchie Correctional Facility, IUTWILER, MS
Field Office	New Orleans

NOTICE TO THE ALIEN

Because you have been determined to have a "credible fear" of persecution or torture, U.S. Immigration and Customs Enforcement (ICE) will consider whether to parole you from custody pending the resolution of your immigration proceedings. As an Asylum Officer may have already explained to you, ICE may grant you parole if you can establish to ICE's satisfaction: (1) your identity; (2) that you are likely to appear for all scheduled hearings and enforcement appointments (including for removal from the United States if you are ordered removed); and (3) that you do not present a security risk to the United States or a danger to the community.

1) Documents that May Prove Identity ਦਸਤਾਵੇਜ਼ ਜੋ ਪਛਾਣ ਨੂੰ ਸਾਬਤ ਕਰ ਸਕਦੇ ਹਨ

- **Passport**
 - o Your original, valid passport OR
 - o Copy of your passport AND one or more of the other identity documents listed here
- **National ID Card**
 - o Your original, valid national ID card OR
 - o Copy of your national ID card AND one or more of the other identity documents listed here
- **Birth Certificate**
 - o Your original birth certificate AND one or more of the other identity documents listed here
 - o Copy of your birth certificate AND one or more of the other identity documents listed here
- **Affidavit (Letter) from a Person Who Can Confirm Your Identity**
 - o Must include your full name, your date of birth, your nine-digit A-number, and your country of origin
 - o Must be signed by a lawful permanent resident (green card holder) or citizen of the United States of America and include a copy of the person's passport or green card
 - o Must include the person's full name and her/his address and phone number(s)
 - o Must state how and for how long he or she has known you

2) Documents that May Prove that You are Not a Flight Risk ਦਸਤਾਵੇਜ਼ ਜੋ ਇਹ ਸਾਬਤ ਕਰ ਸਕਦੇ ਹਨ ਕਿ ਤੁਸੀਂ ਫਲਾਈਟ ਰਿਸਕ ਨਹੀਂ ਹੋ

- **Affidavit (Letter) from a Person or Community Organization Who Will Support You**
 - o Must include your full name, your date of birth, your nine-digit A-number, and your country of origin
 - o Must include the person's/organization's full name and her/his address and phone number(s)
 - o Must be signed by a lawful permanent resident (green card holder) or citizen of the United States of America and include a copy of the person's passport or green card
 - o Must state that you will reside at the address listed and that the person/organization is willing to support you – for example, provide you housing and food – while you are in immigration proceedings
 - o Must include a copy of a utility or telephone bill, with the person's/organization's name and current address matching the address of residence included in the affidavit
 - o Can include details of any other ties that you have to where you will live (family, friends, etc.)
- **In addition to the Affidavit of Sponsorship, you may also submit**
 - o Letters from others in the community where you will live, showing their support. Note: must include the writer's name, address, contact information, and immigration status.
 - o Documentation of any legal, medical or social services you will receive upon release

ਦਸਤਾਵੇਜ਼ ਜੋ ਇਹ ਸਾਬਤ ਕਰ ਸਕਦੇ ਹਨ ਕਿ ਤੁਸੀਂ ਸਮਾਜ ਲਈ ਖਤਰਾ ਨਹੀਂ ਹੋ

3) Documents that May Prove that You are Not a Danger to the Community

- Evidence of acquittal or dismissal of any criminal charges
- Certificates for rehabilitation classes or evidence of other positive accomplishments (completion of a degree or training, long-term employment, volunteer activities, activities with your place of worship)
- Affidavit attesting to your rehabilitation
 - o Must include your full name, your date of birth, your nine-digit A-number, and your country of origin
 - o Must be signed by a lawful permanent resident (green card holder) or citizen of the United States of America and include a copy of her/his passport or green card
 - o Must include the person's full name and her/his address and phone number(s)
 - o Must state how and for how long he or she has known you
 - o Must explain why she/he believes that you have been rehabilitated

If you would like ICE to consider any documents as part of its assessment whether to parole you from detention, you must provide those documents as soon as possible to allow ICE sufficient time to review the documents thoroughly before your interview. You may also request additional time to obtain documents for ICE's consideration, but should make that request as soon as possible.

ICE has scheduled you for an interview to assess whether you meet these qualifications. That interview will take place at the time and place indicated below.

Your parole interview has been scheduled with an ICE officer at the following date and time:

ICE ਅਧਿਕਾਰੀ ਦੇ ਨਾਲ ਪੈਰੋਲ ਇੰਟਰਵਿਊ ਹੇਠ ਲਿਖੀ ਮਿਤੀ ਅਤੇ ਸਮੇਂ 'ਤੇ ਤਹਿ ਕੀਤੀ ਗਈ ਹੈ:

ਮਹੀਨਾ, ਦਿਨ, ਸਾਲ 06/16/2018 @ 5:00 PM ਸਮਾਂ - ਸਵੇਰ ਜਾਂ ਸ਼ਾਮ ਦਾ ਵੇਰਵਾ ਦਿਓ
(Month, Day, Year) (Time - Indicate "a.m." or "p.m.")

Please provide any paperwork you would like considered (or any request for additional time to gather paperwork)
no later than

ਜੇਕਰ ਕੋਈ ਕਾਗਜ਼-ਪੱਤਰ ਦੇਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਦਿਓ (ਜਾਂ ਕਾਗਜ਼-ਪੱਤਰ ਇਕੱਠੇ ਕਰਨ ਲਈ ਹੋਰ ਸਮਾਂ ਲੈਣ ਵਾਸਤੇ ਕੋਈ ਹੋਰ ਬੇਨਤੀ) ਇਸ ਮਿਤੀ ਤੋਂ ਬਾਅਦ ਨਹੀਂ

JAMES SHEFFIELD Officer Name	415 D.B. HIGHWAY 49 N TOWLE, NE 30963 Address/City/State/Zip
+1 (662) 345-6567 Office Telephone Number	+1 (662) 345-8527 Fax

(ICE Detention and Removal Operations Field Office Personnel: Indicate Manner in Which Aen Should Provide Documentation)

Following your interview, you will be notified in writing of ICE's decision, usually within 7 days. If your request is denied, you will receive a written explanation of the denial.

ਤੁਹਾਡੀ ਇੰਟਰਵਿਊ ਤੋਂ ਬਾਅਦ, ਆਮ ਤੌਰ 'ਤੇ 7 ਦਿਨਾਂ ਦੇ ਅੰਦਰ ਤੁਹਾਨੂੰ ICE ਦੇ ਫੈਸਲੇ ਬਾਰੇ ਲਿਖਤ ਵਿੱਚ ਸੂਚਿਤ ਕੀਤਾ ਜਾਵੇਗਾ।

ਜੇਕਰ ਤੁਹਾਡੀ ਬੇਨਤੀ ਅਸਵੀਕਾਰ ਕੀਤੀ ਜਾਂਦੀ ਹੈ, ਤਾਂ ਤੁਹਾਨੂੰ ਅਸਵੀਕਾਰ ਕਰਨ ਦਾ ਕਾਰਨ ਲਿਖਤ ਵਿੱਚ ਦੱਸਿਆ ਜਾਵੇਗਾ।

PROOF OF SERVICE

Asylum Seeker's Signature: ਪਨਾਹ ਦੀ ਮੰਗ ਕਰਨ ਵਾਲੇ ਦੇ _____

Date: 06/16/2018

ICE Officer's Name: _____

Language Used: _____ Interpreter Number (if applicable): _____

ਵਰਤੀ ਗਈ ਭਾਸ਼ਾ:

ਨਮੂਨਾ ਪੈਰੋਲ ਇੰਟਰਵਿਊ ਦੇ ਸਵਾਲ

1. ਕੀ ਤੁਹਾਡਾ ਕੋਈ ਸਪਾਂਸਰ ਹੈ? (ਹਾਂ ਜਾਂ ਨਹੀਂ) *¿Usted tiene un patrocinador? Escriba nombre, dirección y teléfono de su patrocinador (Sí o No)*
2. ਉਨ੍ਹਾਂ ਦਾ ਤੁਹਾਡੇ ਨਾਲ ਕੀ ਰਿਸ਼ਤਾ ਹੈ? (ਨਾਮ, ਪਤਾ, ਫੋਨ ਨੰਬਰ) *¿Cuál es su relación familiar con su patrocinador? (Nombre, dirección, número de teléfono)*
3. ਕੀ ਤੁਸੀਂ ਆਪਣੇ ਸਪਾਂਸਰ ਦੇ ਨਾਲ ਰਹੋਗੇ? (ਹਾਂ ਜਾਂ ਨਹੀਂ) *¿Usted vivirá con su patrocinador? (Sí o No)*
4. ਜੇਕਰ ਨਹੀਂ, ਤਾਂ ਤੁਸੀਂ ਕਿੱਥੇ ਰਹੋਗੇ ਅਤੇ ਉਨ੍ਹਾਂ ਦਾ ਤੁਹਾਡੇ ਨਾਲ ਕੀ ਰਿਸ਼ਤਾ ਹੈ? (ਨਾਮ, ਪਤਾ, ਫੋਨ ਨੰਬਰ) *Si no ¿con quién vivirá en los Estados Unidos? ¿Y cuál es su relación con la persona con quien vivirá? (Nombre, dirección, número de teléfono)*
5. ਕੀ ਤੁਹਾਡੇ ਪਰਿਵਾਰ ਦਾ ਕੋਈ ਕਰੀਬੀ ਯੂਨਾਈਟੇਡ ਸਟੇਟਸ (ਸੰਯੁਕਤ ਰਾਜ ਅਮਰੀਕਾ) ਵਿੱਚ ਰਹਿੰਦਾ ਹੈ? ਦੱਸੋ: (ਮਾਤਾ, ਪਿਤਾ, ਬੱਚੇ; (USC) ਯੂ.ਐਸ. ਨਾਗਰਿਕ ਜਾਂ (LPR) ਕਾਨੂੰਨੀ ਸਥਾਈ ਨਿਵਾਸੀ) *¿Tiene familia cercana en los Estados Unidos? Descripción: (¿madres, padre, hijos? ¿Ciudadanos o residentes permanentes?)*
6. ਜੇਕਰ ਤੁਹਾਨੂੰ ਪੈਰੋਲ ਦਿੱਤੀ ਜਾਂਦੀ ਹੈ, ਤਾਂ ਕੀ ਤੁਹਾਡੇ ਕੋਲ ਯਾਤਰਾ ਕਰਨ ਦਾ ਇੰਤਜ਼ਾਮ ਹੈ? *Si le conceden libertad condicional, ¿puede usted o su familia pagar por su viaje a la dirección de su patrocinador?*
7. ਕੀ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਆਵਾਜਾਈ/ਭੋਜਨ ਲਈ ਲੋੜੀਂਦੇ ਫੰਡ/ਪੈਸੇ ਹਨ? (ਟੈਕਸੀ, ਬੱਸ ਦਾ ਕਿਰਾਇਆ ਜਾਂ ਜਹਾਜ਼ ਦੀ ਟਿਕਟ) *¿Usted tiene suficientes fondos/dinero para pagar su transportación y su comida? (taxi, pasaje en autobús, pasaje en avión)*
8. ਕੀ ਤੁਹਾਡਾ ਕੋਈ ਭਾਈਚਾਰਕ ਸੰਬੰਧ ਜਾਂ ਗੈਰ-ਸਰਕਾਰੀ ਸਪਾਂਸਰ ਹੈ? ਦੱਸੋ: (ਚਰਚ, ਪੁਨਰਵਾਸ ਦੇ ਪ੍ਰੋਗਰਾਮ) *¿Usted tiene algún vínculo con alguna comunidad o una entidad no relacionada con el gobierno? Descripción: (Un iglesia o programa de rehabilitación)*
9. ਕੀ ਤੁਹਾਨੂੰ ਕਦੇ ਕਿਸੇ ਅਪਰਾਧ ਦਾ ਦੋਸ਼ੀ ਠਹਿਰਾਇਆ ਗਿਆ ਹੈ? ਦੱਸੋ: (ਸਿਰਫ ਹਾਂ ਜਾਂ ਨਾਂਹ ਵਿੱਚ ਜਵਾਬ ਦਿਓ) *¿Usted tiene antecedentes penales, alguna condena criminal o arresto? Descripción: (Solo conteste Sí o No)*
10. ਕੀ ਤੁਹਾਡੇ ਕੋਲ ਪਛਾਣ ਦੇ ਯੋਗ, ਸਰਕਾਰ ਦੁਆਰਾ ਜਾਰੀ ਕੀਤੇ ਗਏ ਦਸਤਾਵੇਜ਼ ਹਨ? *Tiene algún document de identificación emitido por algun gobierno?*
11. ਸਰਕਾਰ ਦੁਆਰਾ ਜਾਰੀ ਕੀਤੇ ਗਏ ਪਛਾਣ ਦੇ ਦਸਤਾਵੇਜ਼ ਨਾ ਹੋਣ ਦੀ ਸਥਿਤੀ ਵਿੱਚ, ਕੀ ਸੰਬੰਧਤ ਵਿਅਕਤੀਆਂ ਦੁਆਰਾ ਤੀਜੀ-ਧਿਰ ਦੇ ਕੋਈ ਹਲਫਨਾਮੇ ਦਿੱਤੇ ਗਏ ਹਨ, ਜੋ ਆਪਣੇ-ਆਪ ਵਿੱਚ ਆਪਣੀ ਪਛਾਣ ਅਤੇ ਪਤਾ ਸਥਾਪਤ ਕਰਨ ਦੇ ਯੋਗ ਹਨ, ਜੋ ਵਿਅਕਤੀ ਦੀ ਦਾਅਵਾ ਕੀਤੀ ਗਈ ਪਛਾਣ ਦੀ ਵੈਧਤਾ ਦਾ ਸਮਰਥਨ ਕਰਦੇ

ਹਨ? *¿Si usted no tiene algun documento de identificación, tiene alguna persona que pueda establecer su identidad por medio de una declaración jurada?*

12. **ਕੀ ਤੁਸੀਂ ਕੁਝ ਹੋਰ ਸ਼ਾਮਲ ਕਰਨਾ ਚਾਹੁੰਦੇ ਹੋ?** *Usted quiere añadir alguna otra información?*